

# *Amritsar - The Holy City*

*(Bibliographic description of books in  
English, Hindi and Punjabi)*



(Dr. H. S. Chopra)  
PhD.(His.) PhD(Lib. & Inf. Sc.)  
University Librarian  
[chopra\\_gndu@yahoo.com](mailto:chopra_gndu@yahoo.com), [gndu\\_librarian@yahoo.com](mailto:gndu_librarian@yahoo.com)

**Bhai Gurdas Library**  
**Guru Nanak Dev University, Amritsar**

## Preface

Amritsar is one of the important cities of Punjab State. The city has one of the most prominent shrines of the Sikhs "The Harmandir Sahib" popularly known as the Golden Temple. Amritsar acts as an education hub for the region. There are a large number of educational institutions in the city. Guru Nanak Dev University, Bhai Gurdas Central Library has tried to collect maximum books on Sikhism.

The purpose of this work is to present a comprehensive bibliography of books in English, Hindi and Punjabi languages on Amritsar. Each entry contains information about the author, editor, compiler, translator, title, edition, place of publication, publisher, year of publication and number of volumes wherever applicable. In addition to, it the detailed list of Punjabi manuscripts available in Bhai Gurdas Central Library has also been added for the use of researchers and scholars which are directly related to Amritsar.

Entries in each language group and its sub-divisions are arranged in alphabetical order of the name of authors and under titles wherever author's names are not available, Government and institutional publications are entered under the names of the concerned State or institutions respectively. Reference books have been entered under the titles of the books. It is available both in print and online version. For an online version of this bibliography visit Bhai Gurdas Central Library at <http://library.gndu.ac.in>.

## **Signs:-**

- \* : denotes that the book is available in Bhai Gurdas Central Library and directly related to Amritsar
- \*\* : denotes that the book is not available in Bhai Gurdas Central Library but directly related to Amritsar
- # : denotes the book with reference to Amritsar and available in Bhai Gurdas Central Library
- ## : denotes that the book with reference to Amritsar but not available in Bhai Gurdas Central Library
- s.l. : no place of publication
- s.n. : no name of publisher
- n.d. : no date
- rev. : revised
- vol. : volume
- ed. : editor
- comp. : compiler
- tr. : translator

This bibliography will be in PDF format which can be downloaded from the University website i.e. [www.gndu.ac.in](http://www.gndu.ac.in)

## **The format of the entry will be as following:**

**Author/ Editor/ Compiler/ Translator**

**Title; sub-title and each subsequent statement of responsibility.**  
**Edition statement. Place of publication, Publisher, Year of publication, Volume.**

**e.g.**

Alter, Stephen

Amritsar to Lahore; crossing the border between India and Pakistan. New Delhi, Penguin, 2000.

The bibliography consists of books in three languages :-

Sr. No.	Language	Page no.
1.	English	9-39
2.	Hindi	40-42
3.	Punjabi	43-64

I am thankful to Smt. Kulvir Kaur and Sh. Satish Kumar, Assistant Librarians who have made sincere efforts to collect the data from various sources.



(Dr. H. S. Chopra)  
Ph. D. (His); Ph. D. (Lib. & Inf. Sc.)  
University Librarian

## Amritsar

The city of Amritsar the metropolis of the Sikh faith was founded in the year 1577 A. D. by fourth Sikh Guru Ram Dass Ji (1534-81). The holy city of the Sikhs, is the headquarter of a district Amritsar in the Punjab. Guru Ram Das Ji inaugurated the digging of the holy tank (Amrit-Sarovar) from which the city derives its present name. According to some sources, the land of Amritsar was purchased from the residents of the neighbouring villages Gumbala and Tung during the time of Guru Amar Dass (1479-1574) and according to some other sources, the piece of land of Amritsar was a gift from the Mughal emperor Akbar to Guru Amar Dass's daughter Bibi Bhani married to Guru Ram Dass Ji.

The city lies on the main Grand Trunk Road, thirty miles of the east of Lahore and two hundred and fifty miles north west of Delhi. The population of Amritsar is made up of Sikhs, Hindus, Jains, Christians and Muslims.

Amritsar (amrit-nectar, sar=pool) was reckoned to be the sacred city of Punjab. The habitation that grew around the sacred pool (Sarovar) was initially called Ramdaspur, or Chakk Ramdas, or simple Chakk Guru. Guru Ram Das encouraged people from various trades and professions belonging to different cities to start their business in this city. The town expanded further under his son and successor, Guru Arjan Dev Ji (1563-1606) who completed and lined the holy tank and constructed in its middle the holy shrine Harimandir now famous as the Golden Temple and also had two more tanks, Santokhsar and Ramsar excavated nearby. It was on the bank of Ramsar that he carried out the compilation of the Adi Granth (later Guru Granth Sahib). With the installation on 16 August 1604 of the Guru Granth Sahib in the Harimandir, the shrines and the sarovar surrounding Amritsar together the central attraction of the town and a site of pilgrimage for the Sikhs and others from far and near. In time, the town itself came to be called "Amritsar".

The city of Amritsar has high traditions of martyrdom, patriotism and secularism not to be paralleled by any other city of India. It has given to the country a galaxy of stars, national leaders, writers, artists, generals and sportsmen of whom the country is rightly proud of.

The Akal Takhat is the temporal counterpart of the Golden Temple's sole sheer spiritual structure. It is considered the highest seat of authority among the Sikhs.

Another revered place is the Durgiana temple which is dedicated to Goddess Durga and dates back to 16<sup>th</sup> century. It is an important religious pilgrimage of the Hindus, situated outside the Lohgarh Gate.

Sixteen kilometers to the West is Ram Tirath, commemorating Maharishi Valmik Ji's heritage. The place gets special mention in the great Hindu epic 'Ramayana'. It is the place where Maharishi Valmik gave shelter to Sita, wife of Lord Rama.

Summer palace of Maharaja Ranjit Singh is situated in the middle of a beautiful garden called Ram Bagh in Amritsar City. This garden is laid out on the pattern of Shalimar Bagh at Lahore. The museum at Ram Bagh houses weapons dating back to Mughal times and some portraits of the ruling houses of the Punjab.

The Jallianwala Bagh at Amritsar reminds the visitor of one of the most heart-rending events in the history of India. Here, about 2000 persons who were attending a peaceful meeting on Baisakhi Day fell under the bullets of the British General Dyer, on April 13, 1919. Bullet marks and wells into which some people jumped to escape the onslaught can still be seen.

Amritsar is the proud owner of some excellent academic institutions like Khalsa college which was founded in 1892 and built on grand scale in typical Sikh architecture. Guru Nanak Dev University was established in 1969 to commemorate Guru Nanak Dev's birth quincentenary celebrations. The University has won Maulana Abul Kalam Azad (MAKA) Trophy 21st times and Inter-varsity youth

festival championship seven times as winner and nine times as runner-up consecutively. UGC has granted the University Centre for Excellence in Sports Sciences. National Assessment and Accreditation Council accredited the University at the Five Star Level. Being rated at such a high level will inspire its community to make strides ahead still faster and stronger with academic excellence and commitment to social upliftment as the core ideals. Amritsar is also dotted with colleges and institutes that are dedicated to the study of medical sciences, engineering, education, agriculture and arts. About 20 kms away from University is an International Border.

- \*\* Ahluwalia, Jagdeep Kaur  
International satellite channel under Akal Takht, by  
Jagdeep Kaur Ahluwalia and Harpreet Kaur. Patiala,  
Guru Nanak Dev Mission, 1995.
- \* Ahluwalia, Jasbir Singh, ed.  
Sri Akal Takht; a symbol of divine sovereignty, edited  
by Jasbir Singh Ahluwalia and H.S. Dilgir.  
Chandigarh, Guru Gobind Singh Foundation, n.d.
- \*\* Allen, Marguerite  
Golden lotus of Amritsar. Calcutta, The Author,  
1995.
- \* Alter, Stephen  
Amritsar to Lahore; crossing the border between India  
and Pakistan. New Delhi, Penguin, 2000.
- \* Amritsar, city of the Golden Temple. Chandigarh,  
Director Public Relations Punjab, 1977.
- \*\* Amritsar conspiracy case 1919 (Microfilm). New Delhi,  
National Archives of India.
- \* Amritsar; guide map., Punjab Govt, n.d.
- \*\* Amritsar past and present. Amritsar, Municipal  
Committee, 1967.
- \*\* Anand, Mulk Raj  
Homage to Amritsar. Bombay, Marg Publication, 1977.
- \*\* Anurag Singh, tr.  
Eye Witness Account of Operation Blue Star. Amritsar,  
Bhai Chattar Singh Jiwan Singh, 1999.

- \*\* Arshi, Pradeep Singh  
The Golden Temple: history, art and architecture. New Delhi, Harman, 1939.
- \*\* Bakhshish Singh  
Golden Temple. Patiala, Punjabi University, 1999.
- \*\* Bannerjee, Indu Bhushan  
The Evolution of Khalsa. Calcutta, Mukherjee and Co, 1947. 2 vols.
- \* Bawa, J.S.  
The heritage of Amritsar. Amritsar, Faqir Singh, 1977.
- \*\* Bhupinder Singh  
Amritsar Municipal Committee. Amritsar, Wazir Hind Press, 1938.
- \*\* Brar, K.S.  
Operation blue star: the true story. New Delhi, UBS, 1993.
- \* Chandhar, Gurmukh Singh  
A brief history of the Harimandar (Golden Temple, Amritsar) and other Sacred Shrines around the tank of immortality in commemoration of the visit of his excellency the Viceroy and Governor General of India.... 2nd ed. Lahore, Albert Press, 1894.
- \*\* Chandher, G.S.  
Brief history of the Golden Temple. Lahore, The Author, 1892.
- \*\* Chatterji, B.C., ed.  
Amritsar Municipality rules of business. Amritsar, Municipal Press, 1930.

- \*\* Chopra, Barkat Rai, ed.  
Amritsar District Gazetteer. Chandigarh, Revenue Department Punjab, 1976.
- \* Chopra, Barkat Rai, ed.  
Punjab district gazetteers; Amritsar. Chandigarh, Revenue Department, 1975.
- \*\* Clarence, O McMullen  
The Amritsar diocese; a preliminary survey, by O McMullen Clarence, John C.B. Webster and Maqbul Caleb. Batala, s.n., 1973.
- \*\* Cole, Henry H.  
Preservation of national monuments, India; Golden Temple at Amritsar. Lahore, s.n., 1884.
- \* Datta, V.N.  
Amritsar; past and present. Amritsar, Municipal Committee, 1967.
- \* Datta, V.N.  
Jallianwala Bagh. Ludhiana, Lyall Book Depot, 1969.
- \* Datta, V.N.  
Jallianwala Bagh massacre, edited by Settar Singh. Delhi, Pragati Publication, 2000.
- \* Davinderpal Singh  
The Golden Temple; and the city of Amritsar. Amritsar, Sikh Book Company, 2006.
- \*\* Deora, Man Singh  
Akali agitation to Operation Bluestar. New Delhi, Anmol Publications, 1991. 2 vols.
- \* Deora, Man Singh, ed.  
Aftermath of Operation Blue Star. New Delhi, Anmol Publications, 1992. 2 vols. (Political development in Punjab series no;2)

- \* Dilgeer, Harjinder Singh  
The Akal Takht. Jullunder, Punjabi Book Company,  
1980.
- \* Dilgeer, Harjinder Singh  
Akal Takhat Sahib. Delhi, National Book Shop, 1995.
- \* Draper, Alfred  
Amritsar; the massacre that ended the Raj. Delhi,  
Macmillan, 1981.
- \* Duggal, K.S.  
The Akal Takht and other seats of Sikh polity. New  
Delhi, UBS Publishers' Distributors, 1995.
- \* Fauja Singh, ed.  
The city of Amritsar; a study of historical, cultural,  
social and economic aspects. New Delhi, Oriental  
Publishers and Distributors, 1978.
- \* Fauja Singh, ed.  
The city of Amritsar; an introduction. 3rd ed.  
Patiala, Punjabi University, 2000.
- \*\* Fauja Singh, ed.  
History of the Punjab (1000 AD-1526). Patiala,  
Punjabi University, 1990.
- \* Furneaux, Rupert  
Massacre at Amritsar. London, Allen and Unwin, 1963.
- \*\* Ganda Singh, ed.  
Tarikh-i-Amritsar ke chand Makhiz. Amritsar, Sikh  
History Society, 1959.
- \* Gauba, Anand  
Amritsar; a study in urban history (1840-1947).  
Jalandhar, ABS Publications, 1988.

- \*\* Gian Singh  
Tarikh-i-Amritsar. Amritsar, Kendri Singh Sabha  
Committee, 1977.
- \* Grewal, J.S.  
The city of the Golden Temple. Amritsar, Guru Nanak Dev University, 1986.
- \*\* Grewal, Nahar Singh  
Historical survey of Amritsar. Amritsar, Government Higher Secondary School, 2008.
- \* Gupta, Hari Ram  
History of the Sikhs; 2nd revised ed. New Delhi, Munshiram Manoharlal Publishers, 2000.  
  
V.I - The Sikh Gurus, 1469 - 1708  
V.II - Evolution of Sikh Confederacies, 1708 - 69  
V.III- Sikh domination of the Mughal Empire, 1764-1803  
V.IV - The Sikh Commonwealth of rise and fall of Sikh Misls  
V.V - The Sikh Lion of Lahore (Maharaja Ranjit Singh, 1799-1839)
- \* Gursharan Singh, ed.  
Jallianwala Bagh; commemoration volume and Amritsar and our duty to India, edited by Gursharan Singh and others. Patiala, Punjabi University, 1997.
- \* Gyan Inder Singh  
A brief history of Akhara Sangal Wala Bazar Mai Sewan, Amritsar. Amritsar, Pritam, 1994.
- \* Harbans Singh  
The heritage of the Golden Temple. Amritsar, Shiromani Gurdwara Prabandhak Committee, 1967.
- \* Harminder Kaur  
Blue Star over Amritsar. Delhi, Ajanta Publications, 1990.

- \*      Harminder Kaur  
          Blue star over Amritsar; the real story of June 1984.  
          New Delhi, Corporate vision, 2006.
- \*      Harpreet Singh  
          Amritsar. Amritsar, The Author, n.d.
- \*\*     Hazara Singh  
          History and guide to the Golden Temple. Amritsar,  
          Partap Singh Sunder Singh, 1938.
- \*\*     History of the Khalsa College Amritsar; detachment of the  
          Punjab University officers training corps, I.T.F.  
          Amritsar, Khalsa College, 1949.
- \*      Horniman, B.G.  
          Amritsar and our duty to India. London, T. Fisher  
          Unwin, 1920.
- \*      Jagjit Singh  
          Temple of spirituality or Golden Temple of Amritsar.  
          New Delhi, Mittal Publications, 1988.
- \*      Johar, Surinder Singh  
          The heritage of Amritsar. Delhi, Sundeep Prakashan,  
          1978.
- \*      Johar, Surinder Singh  
          The heritage of Amritsar. Delhi, National Book Shop,  
          2008.
- \*\*     Kapur Singh  
          The Golden Temple. Amritsar, Dharam Parchar, 1995.
- \*      Khalsa, Gurdharam Singh  
          Guru Ram Das in Sikh tradition. New Delhi, Harman  
          Publishing, 1997.

- \*\* Khullar, Rupinder  
One day at the Golden Temple, by Rupinder Khullar and Ashrani Mathur. New Delhi, Peetk Books, 1997.
- \*\* Kulwant Singh  
World Sikh Conference; Sri Amritsar. Amritsar, Shiromani Gurdwara Prabandhak Committee, 1995.
- \* Kumar, Jagjit Singh  
Economic analysis of industry at Amritsar. Amritsar, Khalsa College, 1970.
- \* MacFarquhar, A.  
Punjab district gazetteers; Amritsar district. Chandigarh, Controller of Printing and Stationery, 1947.
- \* Macfarquhar, A.  
Settlement report of the fifth regular settlement of the Amritsar district. Chandigarh, Controller of Printing and Stationery, 1959.
- \* Madanjit Kaur  
The Golden Temple; past and present. Amritsar, Guru Nanak Dev University, 1983.
- \* Maighowalia, B.S.  
Sardar Udham Singh; a prince amongst patriots of India; the avenger of the massacre of Jallianwala Bagh Amritsar. Hoshiarpur, The Author, 1969.
- \* Mohinder Singh  
The Golden Temple, photographs by Sandeep Shankar. New Delhi, USB Publishers and Distributors, 2002.
- \*\* Mookherji, B.S.  
Golden Temple. Amritsar, Shiromani Gurdwara Prabandhak Committee.

- \* Nara, Ishar Singh  
Light of Guru Ram Dass Ji; including the story of establishment of the city of Amritsar, translated by Harnam Singh. Delhi, The Author, 1986.
- \* Narinderjit Singh  
Around the Golden Temple. Amritsar, Jawahar Singh Kirpal Singh, n.d.
- \* Partap Singh  
Guideway and history of the Golden Temple Amritsar. 3rd ed. Amritsar, Buta Singh Partap Singh.
- \* Raja Ram  
The Jallianwala Bagh massacre; a premeditation plan; edited by Bal Krishna. Chandigarh, Panjab University, 1969.
- \*\* Report Durbar Sahib. Amritsar, s.n., 1932.
- \*\* Sandhu, Balbir Singh  
Noor da soma (1977). Jullundur, Amar Parkashan.
- \* Satbir Singh  
Souvenir Sri Amritsar Foundation Day 1577-1977. Amritsar, Mohinder Singh.
- \* Sharma, Suresh K., ed.  
The Jallianwala Bagh tragedy. Delhi, Vista International Publishing House, 2010.
- \* Shiromani Gurdwara Parbandhak Committee - Sikh Gurdwara act 1925. Amritsar, Shiromani Gurdwara Prabandhak Committee, 1934.

- \* Sikander Singh  
Udham Singh; a saga of the Freedom Movement and Jallianwala Bagh. Amritsar, Bhai Chattar Singh Jiwan Singh, 1998.
- \*\* Smith, V.W., comp.  
Akali Dal and Shiromani Gurdwara Prabandhak Committee, C.I.D. Report. Simla, Government Printing, 1922.
- \*\* Sundar Singh  
Guide to the Darbar Sahib of the Golden Temple of Amritsar. Amritsar, The Author, 1905.
- \* Swinson, Arthur  
Six minutes to sunset; the story of General Dyer and the Amritsar affair. London, Peter Davies, 1964.
- \* Talbot, Ian, ed.  
Epicentre of violence; partition voices and memories from Amritsar, edited by Ian Talbot and Darshan Singh Tatla. Delhi, Permanent Black, 2006.
- \* Tully, Mark  
Amritsar; Mrs Gandhi 's last battle, by Mark Tully and Satish Jacob. London, Rupa, 1985.
- \* Verma, A.N.  
The holy city of Amritsar (Amritsar guide) with who's who. Amritsar, Verma Advertising Agency, 1983.

- # Abnashi Singh  
Historical Sikh Gurudwaras of Punjab, by Abnashi Singh and Gurvinder Singh Ahuja. Jandiala Guru, Gagan Mai Thaal International, 2004.
- ## Ahluwalia, M.L.  
The Panjab's pioneer freedom fighters, by M.L. Ahluwalia and Kirpal Singh. Calcutta, Orient Longman, 1964.
- ## Ahluwalia, M.L.  
Remembering Maharaja Ranjit Singh. New Delhi, Ashoka International Publishers, 1999.
- # Ahluwalia, M.L., ed.  
Select documents Gurudwara reform movement 1919-1925, an era of Congress-Akali Collaboration. New Delhi, Ashoka International, 1985.
- ## Ahluwalia, M.M.  
Kukas; the freedom fighters of the Panjab. Bombay, Allied, 1965.
- ## Ahuja, Roshan Lal  
Our Masters. Allahabad, Vishav Vidyala Press, 1965.
- ## Ahuja, Roshan Lal  
The story of Ranjit Singh. Ludhiana, Lahore Book Shop, 1983.
- ## Ahuja, Roshan Lal  
Vidya Pati Maharaja Ranjit Singh. Amritsar, Historical Research Department, Khalsa College, 1953.
- ## Ajit Singh  
Shiromani Akali Dal; religio-political study 1947-1990. Kapurthala, Arman Publishers, 2005.
- # Akbar, M.J.  
India; the siege within. London, Penguin Books, 1985.

- ## Alexander, P.C.  
My years with Indira Gandhi. s.l., Vision Books,  
2001.
- ## Amolak Singh, ed.  
The bleeding Punjab; a report to the nation, edited by  
Amolak Singh and Jaspal Jassi. Ludhiana, Surkh Rekha  
and Inquilabi Jantak Leeh, 1992.
- # Amrit Singh, ed.  
Punjab in Indian politics; issues and trends. Delhi,  
Ajanta Publications, 1985.
- ## Archer, J.C.  
The Sikhs. Princeton, University Press, 1946.
- ## Archer, John Clark  
The Bible of the Sikhs: Punjab past and present. s.l.,  
s.n., 1977.
- ## Arshi, Pradeep Singh  
Sikh Architecture. New Delhi, Intellectual, 1986.
- # Arshi, Pardeep Singh  
Sikh architecture in Punjab. Delhi, Intellectual  
Publishing House, 1986.
- # Bajwa, Harcharan Singh  
Fifty years of Punjab politics; 1920-1970. Chandigarh,  
Modern Publishers, 1979.
- ## Bal, S.S.  
The Sikh struggle for independence and the place of  
sovereignty in Sikh polity (1699-1765). s.l., s.n.,  
1968.
- ## Balwant Singh Gujarati  
Introducing the ten masters. Delhi, Sterling  
publishers, 1970.

- # Banga, Indu  
Agrarian systems of the Sikhs: late eighteenth and early nineteenth century. New Delhi, Manohar Publications, 1978.
- # Banga, Indu, ed.  
Maharaja Ranjit Singh; the state and society, edited by Indu Banga and J.S. Grewal. Amritsar, Guru Nanak Dev University, 2001.
- # Bannerjee, Anil Chandra  
Guru Nanak to Guru Gobind Singh. Allahabad, Rajesh Publications, 1978.
- # Barrier, N. Gerald  
The Sikhs and their literature; a guide to tracts, books and periodicals, 1849-1919. Delhi, Manohar Book Service, 1970.
- ## Bawa, Chhajjoo Singh  
The ten Gurus and their teaching. Lahore, Punjabi Printing works, 1903.
- ## Bawa, H.S.  
Plea for Punjabi speaking provinces. New Delhi, Hindu Union Press, 1948.
- ## Bedi, P.L.Baba  
Prophet of the moon full moon Guru Baba Nanak founder master of Sikhism. New Delhi, New Light Publication, 1966.
- # Bhagat Singh  
Maharaja Ranjit Singh and his times. New Delhi, Sehgal, 1990.
- ## Bhagat Singh  
Sikh polity in the eighteenth and nineteenth centuries. New Delhi, Oriental, 1978.

- ## Bhan Singh, comp.  
Facts about the Punjabi Suba Agitation. Amritsar,  
Shiromani Akali Dal, 1960.
- # Bhatia, H.S., ed.  
Rare documents on Sikhs and their rule in the Punjab.  
2nd ed. New Delhi, Deep and Deep Publications,  
2008.
- # Bingley, A.H.  
The Sikhs. Delhi, National Book Shop, 1985.
- # Bingley, A.H.  
The Sikhs. Patiala, Department of Languages, Punjab,  
1970.
- # Browne, James  
History of the origin and progress of the Sikhs,  
edited by Ganda Singh. New Delhi, Today and  
Tomorrow's Printers, 1973. v.2.
- ## Budhiraja, Arjan Singh  
Facts about Punjabi Suba. Amritsar, Akali Dal, 1965.
- ## Burton, R.G.  
The first and second Sikh wars. Simla, Government  
Press, 1911.
- ## Chhabra, G.S.  
Advanced history of the Punjab. 2nd ed. Jullunder,  
New Academic Publishing, 1968. v.1.
- ## Chhabra, G.S.  
Advanced study in history of the Punjab. Ludhiana,  
Sharanjit, 1960. v.2.
- # Chib, S.S.  
New perspective on India's freedom struggle.  
Chandigarh, Vandematram Prakashan, 1987.

- # Chopra, Barkat Rai  
Kingdom of the Punjab. Hoshiarpur, Vishveshvaranand Institute, 1969.
- # Chopra, Gulshan Lall  
The Panjab as a sovereign state 1799-1839. Hoshiarpur, Vishveshvaranand Vedic Research Institute, 1960.  
(Reprint)
- ## Chopra, Gulshan Lal  
The Punjab as a Sovereign State. Lahore, Uttar Chand Kapur and Sons, 1923.
- # Colvin, Ian  
The life of General Dyer, edited by Harish Jain. Chandigarh, Unistar Books, 2006.
- # Cook, Hugh  
The Sikh wars; the British army in Punjab 1845-1849. Delhi, Thomson, 1975.
- # Court, Henry, ed.  
History of the Sikhs. Patiala, Language Department, Punjab, 1970.
- ## Cunningham, Joseph Davey  
A history of the Sikhs from the origin of the nation to the battle of Sutlej (1849). New Delhi, S. Chand, 1985.
- # Daljeet  
The Sikh heritage; a search for totality. London, Mercury Books, 2005.
- ## Darbara Singh  
The Punjab tragedy. Amritsar, Steno Press, 1949.

- ## Dardi, Gopal Singh  
History of the Sikh people. New Delhi, Sikh University Press, 1979.
- # Darshan Singh  
Indian bhakti tradition and Sikh Gurus. Bhopal, Lyall, 1968.
- ## Datta, V.N.  
Jallianwala Bagh, by V.N. Datta and V.K. Arora. Ludhiana, Kurukshetra University Books, 1969.
- ## Datta, V.N.  
New light on the Punjab disturbances 1919. Simla, Indian Institute of Advanced Study.
- ## Deol, G.S.  
The role of the Gadar Party in the national movement. Jullundur, Sterling Publishers, 1969.
- ## Dhillon, Gurcharan Singh  
Truth about state terrorism in Punjab. Stockton, World Sikh Organization, 1988.
- ## Dilgeer, Harjinder Singh  
Shiromani Akali Dal. Chandigarh, Rachna Prakashan, 1980.
- # Dilgeer, Harjinder Singh  
The Sikh reference book. Canada, The Sikh Educational Trust, 1997.
- ## Dilgeer, Harjinder Singh  
The Sikhs struggle for Sovereignty, by Harjinder Singh Dilgeer and Avatar Singh Sekhon. Edmonton, The Sikh Educational Trust, 1992.

- # Dogra, Ramesh Chander  
The Sikh World; an encyclopaedic survey of Sikh religion and culture, by Ramesh Chander Dogra and Urmila Dogra. New Delhi, UBS Publishers and Distributors, 2003.
- ## Elsmie, G.R.  
Thirty-five years in the Punjab, 1858-93. Edinburgh, David Douglas, 1908.
- # Fauja Singh  
Eminent freedom fighters of Punjab. Patiala, Punjabi University Press, 1972.
- # Fauja Singh, ed.  
Historians and historiography of the Sikhs. New Delhi, Oriental Publishers, 1978.
- # Fauja Singh, ed.  
Maharaja Ranjit Singh; politics, society and economy, edited by Fauja Singh and A.C. Arora. Patiala, Punjabi University, 1984.
- # Fauja Singh  
Some aspects of state and society under Ranjit Singh. New Delhi, Master Publishers, 1982.
- # Field, Dorothy  
The religion of the Sikhs. Delhi, Ess Ess Publications, 1976.
- # Ganda Singh  
A bibliography of the Punjab. Patiala, Punjabi University, 1988.
- ## Ganda Singh  
Brief account of the Sikh people. Patiala, Sikh History Society, 1956.

- ## Ganda Singh, ed.  
The British occupation of the Punjab. Patiala, Sikh History Society, 1955.
- # Ganda Singh, ed.  
The Panjab in 1839-40. Amritsar, Sikh History Society, 1952.
- # Ganda Singh, ed.  
Some confidential papers of the Akali movement. Amritsar, Shiromani Gurdwara Prabandhak Committee, 1965.
- # Gandhi, Surjit Singh  
History of Sikh Gurus: a comprehensive study. Delhi, Gurdas Kapur, 1978.
- # Gandhi, Surjit Singh  
History of Sikh Gurus retold. New Delhi, Atlantic Publishers and Distributors, 2007. 2 vols.
- # Gandhi, Surjit Singh  
Perspectives on Sikh Gurdwaras Legislation. New Delhi, Atlantic, 1993.
- ## Garrett, H.L.O.  
The Punjab- hundred years ago as described by V. Jacquemont and Soltykoff. Patiala, Language Department, Punjab, 1971. (Panjab Government record office monograph no.18)
- # Ghai, Prem Vati  
The partition of the Punjab 1849-1947. Delhi, Munshi Ram Manohar Lal, 1986.
- # Gill, Pritam Singh  
Heritage of Sikh culture; society morality art. Jullundur, New Academic Publishing, 1975.

- # Gill, Pritam Singh  
History of Sikh Nation; foundation assassination resurrection. Jullundur, New Academic Publishing, 1978.
- # Gopal Singh  
Politics of Sikh Homeland 1940-1990. Delhi, Ajanta Publications, 1994.
- # Gopal Singh, ed.  
Punjab today. New Delhi, Intellectual Publishing House, 1987.
- # Gordon, John J.H.  
The Sikhs. Patiala, Language Department, Punjab, 1970.
- ## Grewal, J.S  
The Akalis; a short history. Chandigarh, Punjab Studies Publications, 1996.
- # Grewal, J.S., ed.  
Early nineteenth century Panjab; edited and translated by J.S. Grewal and Indu Banga. Amritsar, Guru Nanak Dev University, 1975.
- # Grewal, J.S., ed.  
Maharaja Ranjit Singh and his times, edited by J.S. Grewal and Indu Banga. Amritsar, Guru Nanak Dev University, 1980.
- ## Grewal, J.S.  
The new Cambridge history of India: the Sikhs of the Punjab. Cambridge, Cambridge University Press, 1994.

- ## Grewal, J.S., ed.  
300 years of Khalsa; edited and translated by J.S. Grewal and Indu Banga. New Delhi, Indian History Congress, 2000.
- # Grey, C.  
European adventures of Northern India (1785-1849), edited by H.L.O. Garrett. Patiala, Languages Department, Punjab, 1970.
- ## Griffin, Lepel  
Ranjit Singh. Oxford, Clarenden Press, 1905.
- # Griffin, Lepel  
Ranjit Singh. Delhi, S. Chand, 1967.
- # Griffin, Lepel H.  
The Rajas of the Punjab; being the history of the Principal States in the Punjab and their political relations with the British Government. New Delhi, Low Price Publications, 2000.
- # Grover, Verinder, ed.  
The story of Punjab; yesterday and today. New Delhi, Deep and Deep Publications, 1995. 3 vols.
- # Gupte, Pranay  
Vengeance; India after the assassination of Indira Gandhi. New York, W.W. Norton, 1985.
- ## Gurbachan Singh  
The idea of the Sikh State, by Gurbachan Singh and Lal Singh. Lahore, Lahore Book Shop, 1946.
- # Gurcharan Singh  
Babbar Akali Movement; a historical survey. Zira, Aman Publications, 1993.

- # Gurmeet Singh  
History of Sikh struggles. New Delhi, Atlantic Publishers, 1989. 4 vols.
- # Gurmit Singh  
Islam and Sikhism. Sirsa, Usha Institute of Religious Studies, 1966.
- # Gurmukh Singh  
Historical Sikh shrines. Amritsar, Singh Brothers, 1995.
- ## Gurrattan Pal Singh  
An illustrated history of the Sikhs. Chandigarh, s.n, 1979.
- # Harbans Singh  
Draft of the Sikh Gurdwara Bill, 1999. New Delhi, s.n, 2002.
- # Harbans Singh, ed.  
The Encyclopaedia of Sikhism, edited by Harbans Singh and Others. 4th ed; A-D Patiala, Punjabi University, 2002. v.1.
- # Harbans Singh, ed.  
The Encyclopaedia of Sikhism, edited by Harbans Singh and Others . 2nd ed; M-R Patiala, Punjabi University, 2002. v.3.
- # Harbans Singh, ed.  
The Encyclopaedia of Sikhism, edited by Harbans Singh and Others ; S-Z Patiala, Punjabi University, 1998. v.4.
- # Harbans Singh  
The heritage of the Sikhs. 2nd rev ed. New Delhi, Manohar Publishers, 1999.

- # Harbans Singh  
Maharaja Ranjit Singh. New Delhi, Sterling, 1980.
- # Harbans Singh, ed.  
Punjab past and present; essays in honour of Dr. Ganda Singh, edited by Harbans Singh and N.Gerald Barrier. Patiala, Punjabi University, 1976.
- # Harjeet Singh  
Faith and philosophy of Sikhism. Delhi, Kalpaz Publications, 2009.
- # Hasrat, Bikramjit  
Life and times of Ranjit Singh; a saga of benevolent despotism. Nabha, The Author, 1977.
- # Hasrat, Bikramjit, ed.  
The Punjab papers. Hoshiarpur, The Editor, 1970.
- ## Hukam Singh  
The Sikh problem & its solution. Amritsar, Shiromani Akali Dal, 1951.
- # Jacquemont, V.  
The Punjab; a hundred years ago, by V. Jacquemont and A. Soltykoff, translated by H.L.O. Garrett. Punjab, Language Department, 1971.
- # Jafar, Ghani  
The Sikh Volcano. New Delhi, Atlantic Publishers, 1988.
- ## Jaswant Singh  
The demand for a Punjabi Suba. New Delhi, Super Press, 1960.
- # Jaswinder Singh  
Kuka movement; freedom struggle in Punjab. New Delhi, Atlantic, 1985.

- ## Jawaharlal, Nehru  
Synopsis of the Nehru-Fateh Singh talks on the issues  
of the formation of a Punjabi-speaking State.  
Amritsar, 1961.
- # Jeffrey, Robin  
What's happening to India? Punjab ethnic conflict, Mrs.  
Gandhi death and the test for federalism. Delhi,  
Macmillan, 1986.
- # Jodh Singh, Bhai  
Life of Shri Guru Amardass Ji. Lahore, The Sikh Tract  
Society, 1919. (Tract no; 14)
- # Johar, Surinder Singh  
The Sikh Gurus and their shrines. Delhi, Vivek  
Publishing, 1976.
- ## Joshi, L.M., ed.  
Sikhism. Patiala, Punjabi University, 1969.
- # Kapur, Prithipal Singh, ed.  
Maharaja Ranjit Singh; commemoration volume on  
bicentenary of his coronation 1801-2001, edited by  
Prithipal Singh Kapur and Dharam Singh. Patiala,  
Punjabi University, 2001.
- ## Kaul, P.H.  
Census of India 1911, Punjab vol. Lahore, Civil and  
Military Gazette Press, 1912.
- # Khilnani, N.M.  
The Punjab under the Lawrences 1846-1858. Simla, The  
Controller of Printing and Stationery, 1951. (The  
Punjab Government Record Office publication monograph;  
no.2)

- # Khokhar, Kulwant Singh  
Thousand petal lotus. Chester, Gurinder Singh  
Khokhar, 2010.
- ## Khushwant Singh  
Fall of the Kingdom of the Punjab. Calcutta, Orient  
Longmans, 1962.
- # Khushwant Singh  
A history of the Sikhs. 2nd ed. Delhi, Oxford  
University Press, 1991. 2 vols.
- # Khushwant Singh  
My bleeding Punjab. New Delhi, USB Publishers, 1992.
- # Khushwant Singh  
Ranjit Singh; Maharaja of the Punjab. Hyderabad,  
Orient Longman, 1985.
- ## Khushwant Singh  
The Sikhs. London, George Allen and Unwin, 1953.
- # Kirpal Singh  
The partition of the Punjab. Patiala, Punjabi  
University, 1972.
- ## Kuldeep Kaur  
Akali Dal in Punjab Politics; splits and mergers. New  
Delhi, Deep & Deep Publications, 1999.
- ## Lamba, Krishan Gopal  
Dynamics of Punjabi Suba. New Delhi, Deep and Deep  
Publications, 1999.
- ## Laqueur, Walter  
The age of terrorism. London, Weidenfeld and  
Nicholson, 1987.

- # Latif, Syad Muhammad  
History of the Punjab; from the remotest antiquity to  
the present time. New Delhi, Eurasia Publishing  
House, 1964.
- ## Lawrence, H.M.  
History of Punjab (1846). Patiala, Language  
Department, Punjab, 1970.
- # Loehlin, C.H.  
The Sikhs and their Scriptures; an introduction. 3rd  
ed. Delhi, ISPCK, 1974.
- # Madanjit Kaur  
The regime of Maharaja Ranjit Singh; historians  
observations. Chandigarh, Unistar Books, 2007.
- # Maini, Darshan Singh  
Cry, the beloved Punjab; a harvest of tragedy &  
terrorism. New Delhi, Siddharth Publications, 1987.
- ## Malcolm, John  
A Sketch of the Sikhs. London, s.n, 1812.
- ## Masson, Charles  
Narrative of various journeys in Baluchistan,  
Afghanistan and the Punjab. London, s.n, 1842.  
v.3.
- # Mcleod, W.H.  
The evolution of the Sikh Community; five essays.  
Delhi, Oxford University Press, 1975.
- ## Mcleod, W.H.  
Historical dictionary of Sikhism. Lanham, The  
Scarecrow Press, 1995.
- # Mcleod, W.H.  
Historical dictionary of Sikhism. 2nd ed. Oxford,  
Oxford University Press, 2002.

- ## Mittal, S.C.  
Freedom movement in the Punjab: 1905-29. Delhi,  
Concept Publishing Company, 1977.
- ## Mohan Lal  
Journey of a tour through the Punjab, Afghanistan,  
Turkistan, Khorasan, and a part of Persia. Patiala,  
s.n., 1970.
- # Mohan Lal  
Travels in the Punjab, Afghanistan and Turkistan to  
Balk, Bokhara and Herat and a visit to Great Britain  
and Germany. Patiala, Language Department, Punjab,  
1971.
- # Mohinder Singh  
The Akali movement. Delhi, Macmillan, 1978.
- # Moorcroft, William  
Travels in the Himalayan provinces of Hindustan and the  
Punjab; in Ladakh and Kashmir, in Peshawar, Kabul,  
Kunduz and Bokhara, by William Moorcroft and George  
Trebeck. Patiala, Language Department, Punjab,  
1970. v.2.
- ## Murray, J.S.  
50 years preaching and practice in the Punjab 1909-  
1959. New Zealand, Mission Committee of the  
Presbyterian Church, 1960.
- ## Murray, William  
History of the Punjab. London, William Allen, 1846.  
2 vols.
- # Nahal, Tarlochan Singh  
Religion and politics in Sikhism; the Khalsa  
perspective. Amritsar, Singh Brothers, 2011.

- # Narang, Gokul Chand  
Glorious history of Sikhism. 6th ed. New Delhi, New Book Society of India, 1972.
- ## Narang, Gokal Chand  
Transformation of Sikhism. New Delhi, New Book Society, 1960.
- ## Narayanan, V.N  
Tryst with terror; Punjab's turbulent decade. Delhi, Ajanta, 1996.
- # Navtej Singh  
Challenge to imperial hegemony; the story of a great Indian portrait Uddham Singh. Patiala, Punjabi University, 1998.
- ## Nihal Singh  
Maharaja Ranjit Singh, by Nihal Singh and Others. Amritsar, Khalsa College, 1939.
- # Nirbhai Singh  
The Sikh vision of heroic life and death. Amritsar, Singh Brothers, 2006.
- ## Oren, Stephen  
The Sikhs and Punjab politics 1921-47. Columbia, University of British, 1964.
- # Orlich, Leopold Von  
Travels in India, including Sind and the Punjab, translated by H.Evans Lloyd. New Delhi, Usha, 1985. 2 vols.
- ## Patwant Singh, ed.  
Punjab: The Fatal Miscalculation, edited by Patwant Singh and Harji Malik. Delhi, s.n, 1985.

- # Payne, C.H.  
A short history of the Sikhs. Patiala, Languages Department, Punjab, 1970.
- # Prinsep, Henry T., comp.  
Origin of the Sikh power in the Punjab and political life of Maharaja Ranjit Singh; with an account of religion laws and customs of the Sikhs. Patiala, Languages Department, Punjab, 1970.
- ## Punjab and Ranjit Singh; a geographical Sketch of the Punjab together with a history of the origin, life and progress of Raja Ranjit Singh. s.l, Imperial Govt. Records, India, 1830. (List no.1602)
- ## Punjab and Ranjit Singh; a geographical sketch of the Punjab together with a history of origin, life and progress of Raja Ranjit Singh. s.l, Imperial Govt. Records, India, 1830. (List no. 1606)
- # Puri, Harish K.  
Terrorism in Punjab; understanding grassroots reality, by Harish K. Puri, Paramjit Singh Judge and Jagrup Singh Sekhon. New Delhi, Har-Anand Publications, 1999.
- # Raghbir Singh  
Akali movement 1926-1947. New Delhi, Omsons Publishers, 1997.
- ## Rai, Lajpat  
The Agony of the Punjab. Madras, Tagore & Co., 1920.
- ## Rai, S.M.  
Partition of the Punjab. Bombay, Asia Publishing House, 1965.

- # Raju, Karam Singh  
Ethical perceptions of World Religions ( Hinduism, Buddhism, Christianity; Islam and Sikhism); a comparative study. Amritsar, Guru Nanak Dev University, 2002.
- ## Ranbir Singh  
The Sikh way of life. New Delhi, Indian Publishers, 1969.
- ## Randhir Singh  
The Ghadr heroes. Bombay, People's Publishing House, 1945.
- # Ranjit Singh  
Maharaja Ranjit Singh; first death centenary memorial, edited by Teja Singh and Ganda Singh. Amritsar, Khalsa College, 1939.
- ## Rataul, Sardual Singh  
The Khalsa. Amritsar, Shiromani Gurdwara Prabandhak Committee, 1958.
- ## Ravel Singh  
Punjabi Suba Demand. Amritsar, Shiromani Gurdwara Prabandhak Committee, 1966.
- ## Ray, Niharranjan  
The Sikh Gurus and the Sikh society. Patiala, Punjabi University Press, 1970.
- # Ross, David  
The land of the five rivers and Sindh. Patiala, Languages Department, Punjab, 1970.
- # S.P. Singh, ed.  
The rule of Maharaja Ranjit Singh; nature and relevance, edited by S.P. Singh and Jasbir Singh Sabar. Amritsar, Guru Nanak Dev University, 2001.

- # Sahi, Joginder Singh  
Sikh shrines in India and abroad. Faridabad, Common Word.
- ## Sahib Singh  
Jiwan Sri Guru Hargobind Sahib Ji. Amritsar, Singh Bros., 1975.
- # Sahni, Ruchi Ram  
Struggle for reform in Sikh shrines; edited by Ganda Singh. Amritsar, Sikh Itihas Research Board, 1965.
- ## Sandhu, A.S.  
General Hari Singh Nalwa. Lahore, 1935.
- ## Sangat Singh  
The Sikhs in history. Amritsar, Singh Brothers, 2005.
- ## Sarabjit Singh  
Operation black thunder: an eyewitness account of terrorism in Punjab. s.l, Sage, 2002.
- ## Scott, George Battey  
Religion and short history of the Sikhs, 1469-1930.  
London, The Minster Press, 1930.
- # Seetal, Sohan Singh  
The Sikh empire and Maharaja Ranjit Singh. Ludhiana,  
Lahore, 1982.
- ## Sekhon, Awatar Singh  
Constitution of Khalistan. Canada, The Sikh Educational Trust, 2009.
- ## Sekhon, Awatar Singh  
White paper on Khalistan; a true story. Canada, The Sikh Educational Trust, 1999.

- # Seshagiri, N., ed.  
Encyclopaedia of cities and towns in India (in 27 Volumes). New Delhi, Gyan Publishing House. Vol. 3.
- # Sharma, D.P.  
The Punjab story; decade of Turmoil. New Delhi, APH Publishing, 1996.
- # Singh, R.N., ed.  
Encyclopaedia of Sikh heritage; conception and transformation of Sikh politics. New Delhi, Commonwealth Publishers, 2002. v.2.
- # Singh, R.N., ed.  
Encyclopaedia of Sikh heritage; social philosophy and social transformation of Sikhs. New Delhi, Commonwealth Publishers, 2002. v.3.
- # Singh, R.N., ed.  
Encyclopaedia of Sikh heritage; analytical study of Sikh philosophy. New Delhi, Commonwealth Publishers, 2002. v.4.
- # Singh, R.N., ed.  
Encyclopaedia of Sikh heritage; Sikh religious vision. New Delhi, Commonwealth Publishers, 2002. v.5.
- ## Singh, Sadhu Swarup  
The Sikhs demand their homeland. Lahore, Lahore Book Shop, 1946.
- # Singha, H.S., ed.  
The Encyclopedia of Sikhism. 2nd ed. New Delhi, Hemkunt Publishers, 2005.
- # Sinha, Narendra Krishna  
Ranjit Singh. 3rd ed. Calcutta, A.R. Mukherjee, 1968.

- ## Steinbach  
The Punjab being a brief account of the country of the Sikhs. London, Smith, Elder and Company, 1846.
- # Sunder Lal  
Desireability of Punjabi Suba. Amritsar, Akali Dal, 1960.
- # Talbot, Ian  
Punjab and the Raj 1849-1947. New Delhi, Manohar Publications, 1988.
- # Talib, Gurbachan Singh, ed.  
Bhai Vir Singh; life times and works, edited by Gurbachan Singh Talib and Attar Singh. Chandigarh, Punjab University, 1973.
- # Talib, Gurbachan Singh  
Muslim League attack on Sikhs and Hindus in the Punjab. Amritsar, Shiromani Gurdwara Prabandhak Committee, 1950.
- ## Teja Singh  
Claims of Punjabi Suba. Amritsar, Punjabi Balde, 2008.
- # Teja Singh  
Essays in Sikhism. Lahore, Sikh University Press, 1944.
- # The Encyclopedia Americana; A to Anjou Connecticut, Grolier, 1999. v.1.
- # The New Encyclopaedia Britannica. 15 ed; Micropaedia Chicago, Encyclopaedia Britannica, 1997. v.1.
- # Thorburn, S.S.  
The Punjab in peace and war. Punjab, Language Department, Punjab, 1970.

- # Thorburn, S.S.  
The Punjab in peace and war. New Delhi, Usha, 1987.
- ## Thornton, Edward  
Gazetteer of the countries; adjacent to the India on the North West including Sind, Afghanistan, Beluchistan, the Punjab and the neighbour states (under the authority of the East India Company). London, s.n., 1847.
- ## Thornton, T.H.  
History of the Punjab and of the rise and progress and present condition of the Sect and Nation of the Sikhs. London, Allen and Co, 1846. 2 vols.
- ## Treveskis, Hugh Kennedy  
The Land of Five Rivers; an economic history of the Punjab from the earliest times of the year of Grace 1810. Oxford, Oxford University Press, 1928.
- # Trilochan Singh  
The turban and the sword of the Sikhs; essence of Sikhism; edited by Anurag Singh. 3rd ed. Amritsar, B. Chattar Singh Jiwan Singh, 2005.
- # Waheeduddin, Fakir Syed  
The real Ranjit Singh. New Delhi, Oriental, 1976.
- ## Whitcombe, Elizabeth  
Agrarian conditions in Northern India: the United provinces under British rule, 1860-1900. s.l., s.n., 1972.

- # इतिहास में सिख. अनुवादक संगत सिंह. नई दिल्ली, विशेष पुस्तकें, 2006.
  
- # खुल्लर, के.के.  
महाराजा रणजीत सिंह, अनुवादक हरीश नारंग. दिल्ली, किताबघर, 1986.
  
- # खुशवंत सिंह  
सिखों का इतिहास (खंड : 1839-2004). नयी दिल्ली, किताबघर प्रकाशन, 2009.
  
- # खुशवंत सिंह  
सिखों का इतिहास (खंड 2 : 1469-1839). नयी दिल्ली, किताबघर प्रकाशन, 2009.
  
- # ग्रेवाल, जे.एस., संपा.  
इतिहास और विचारधारा; खालसा के तीन सौ साल; संपादक जे.एस. ग्रेवाल और इंदु बंगा, अनुवादक नरेश नदीम. नई दिल्ली, राजकमल, 2001.
  
- # ग्रेवाल, जे.एस.  
महाराजा रणजीत सिंह; राज्यतंत्र, अर्थतंत्र और समाज; अनुवादक सेवा सिंह. अमृतसर, गुरु नानक देव यूनीवर्सिटी, 2001.
  
- # गुप्त, ब्रज लाल  
सिख राष्ट्र क्यों ? और कैसे ?. दिल्ली, राज पब्लिशिंग हाउस. त.न.
  
- # चौपड़ा, सुर्दर्शन  
पंजाब. दिल्ली, राजपाल. (भारत दर्शन माला-11)
  
- # जसवंत सिंह  
दश गुरु. अमृतसर, शिरोमणि गुरुद्वारा प्रबंधक कमेटी. त.न.
  
- # जोश, सोहन सिंह

अकाली मोर्चाँ का इतिहास. नई दिल्ली, पीपल्स, 1974.

- # दुगल, करतार सिंह  
महाराजा रणजीत सिंह : कबहूँ न छाड़ै खेत; अनुवादक हरमहेन्द्र सिंह बेदी. अमृतसर, गुरु नानक देव यूनिवर्सिटी, 2001.
- # धर्मवीर  
पंजाब का इतिहास. इलाहाबाद, इंडियन प्रैस, 1956.
- # नारङ्ग, कृपाल सिंह  
पंजाब का इतिहास (1500-1858), कृपाल सिंह नारङ्ग और हरिराम गुप्ता. दिल्ली, यू.सी.कपूर. त.न.
- # पाठक, चन्द्रशेखर, अनु.  
पंजाब का भीषण हत्याकाण्ड. कलकत्ता, निहाल चन्द वर्मा, 1922.
- # भगत सिंह  
महाराजा रणजीत सिंह. पटियाला, पंजाबी यूनिवर्सिटी, 1984.
- \* भारती, सोहन लाल  
जलियांवाला बाग की धरती और मेरे माता पिता. अमृतसर, भारती प्रकाशन, 1983.
- # राजेन्द्र  
भारतीय सैलानियों के लिए एक स्वर्गीय स्थल. दिल्ली, पराग पब्लिकेशन, 1993.
- # लाफो, यो मारी  
फौज-ए-खास; महाराजा रणजीत सिंह एवं उनके फ्रांसीसी अफसर; अनुवादक सुधा जितेन्द्र. अमृतसर, गुरु नानक देव यूनिवर्सिटी, 2002.

- # विजेन्द्रपाल सिंह  
भारतीय राष्ट्रीय आन्दोलन. दिल्ली, निर्मल, 1998.
- # शमीर सिंह  
गुरु विलास पातशाही छेवी. अमृतसर, खालसा कालेज. त.न.
- # शर्मा, नंदकुमार देव  
पंजाब-हरण और महाराजा दलीप सिंह. कलकत्ता, हिन्दी पुस्तक एजेन्सी (हिन्दी पुस्तक एजेन्सी माला, संख्या-19), 1979.
- # शाहिंडल्य, त्रिलोक  
भारत दर्शन. दिल्ली, सस्ता साहित्य भंडार, 1988.
- # सुखमनी तथा संक्षेप जीवन चरित गुरु अर्जुन देव जी. अमृतसर, मास्टर सुजान सिंह. त.न.
- # संत राम  
रणजीत-चरित; पंजाब के सरी रणजीत सिंह की गौरव गाथा. लाहौर, आत्माराम, त.न.
- # श्वितीश  
तूफान के दौर के पंजाब. नई दिल्ली, दि वर्ड, 1984.
- # श्री गुरु ग्रंथ साहिब. अमृतसर, सर्व हिन्द सिक्ख मिशन, 1937.

- # **ਅਜਮੇਰ ਸਿੰਘ**  
ਵੀਹਵੀ ਸਦੀ ਦੀ ਸਿੱਖ ਰਾਜਨੀਤੀ (ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ). ਜਲੰਧਰ, ਨਰਿੰਦਰ ਸਿੰਘ, 2003.
- \*\* # **ਆਮੋਲ, ਐਸ.ਐਸ.**  
ਅੰਮ੍ਰਿਤਸਰ. ਪਟਿਆਲਾ, ਭਾਸ਼ਾ ਵਿਭਾਗ ਪੰਜਾਬ, 1983.
- \* # **ਅਰਥ ਤੇ ਅੰਕੜਾ ਸੰਗਠਨ, ਪੰਜਾਬ**  
ਜ਼ਿਲਾ ਅੰਕੜਾ ਸਾਰ ਅੰਮ੍ਰਿਤਸਰ 1978-79., ਆਰਥਿਕ ਸਲਾਹਕਾਰ ਪੰਜਾਬ, 1982.
- # **ਅਰਜੀ, ਨਿਰਵੈਰ ਸਿੰਘ**  
ਬਾਣੀ ਗੁਰੂ ਰਾਮਦਾਸ; ਆਲੋਚਨਾਤਮਕ ਅਧਿਐਨ. ਸ਼੍ਰੀ ਆਨੰਦਪੁਰ ਸਾਹਿਬ, ਆਨੰਦਪੁਰੀ ਪਬਲਿਸ਼ਿੰਗ ਹਾਊਸ, 1990.
- # **ਅਸ਼ੋਕ, ਸ਼ਮਕੌਰ ਸਿੰਘ**  
ਸੋਢੀ ਮਿਹਰਵਾਨ; ਜੀਵਨ ਤੇ ਸਾਹਿਤ. ਅੰਮ੍ਰਿਤਸਰ, ਭਾਈ ਫਕੀਰ ਸਿੰਘ ਐਂਡ ਸੰਨਜ਼, 1968.
- # **ਐਜਲਾ, ਕਰਮਜੀਤ ਸਿੰਘ**  
ਮਹਾਨ ਸਿੱਖ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ (ਜੀਵਨੀ ਤੇ ਵਿਚਾਰਧਾਰਾ). ਲੁਧਿਆਣਾ, ਲਾਹੌਰ ਬੁੱਕ ਸ਼ਾਪ, 2005.
- # **ਐਲਖ, ਗੁਰਚਰਨ ਸਿੰਘ**  
ਸਿੱਖ ਸੂਰਮੇ. ਲੁਧਿਆਣਾ, ਲਾਹੌਰ ਬੁੱਕ ਸ਼ਾਪ, 2005.
- # **ਸਚਦੇਵ, ਰਜਿੰਦਰ ਸਿੰਘ**  
ਸੋਢੀ ਚਮਤਕਾਰ. ਅੰਮ੍ਰਿਤਸਰ, ਸਿੱਖ ਬੁੱਕ, ਮ.ਨ.
- \*\* # **ਸਤਨਾਮ ਸਿੰਘ**  
ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ. ਅੰਮ੍ਰਿਤਸਰ, 1990.
- # **ਸਤਿਬੀਰ ਸਿੰਘ**  
ਸਾਡਾ ਇਤਿਹਾਸ. ਜਲੰਧਰ, ਨਿਊ ਬੁੱਕ ਕੰਪਨੀ, 1983.

- \* **ਸਤਿਬੀਰ ਸਿੰਘ**  
ਪੂਰੀ ਹੋਈ ਕਰਾਮਾਤਿ; ਜੀਵਨੀ ਗੁਰੂ ਰਾਮਦਾਸ ਜੀ. ਜਲੰਧਰ, ਨਿਊ ਬੁੱਕ ਕੰਪਨੀ, 1981.
  
- \* ਸ੍ਰੀ ਅੰਮ੍ਰਿਤਸਰ ਜੀ ਦੇ ਦਰਬਾਰ ਸਾਹਿਬ ਦੇ ਗੁੱਝੇ ਭੇਦ. ਅੰਮ੍ਰਿਤਸਰ, ਪੰਜਾਬ ਕੁਮਰਸ਼ਲ ਪ੍ਰੈਸ, ਮ.ਨ.
  
- # **ਸਵਾਇਆ ਸਿੰਘ**  
ਯਾਤਰਾ ਸ਼੍ਰੀ ਅੰਮ੍ਰਿਤਸਰ ਜੀ ਅਰਥਾਤ ਸੰਖੇਪ ਇਤਿਹਾਸ ਸ਼੍ਰੀ ਅੰਮ੍ਰਿਤਸਰ ਜੀ, ਦੁਆਰਾ ਸਵਾਇਆ ਸਿੰਘ ਅਤੇ ਸੁਜਾਨ ਸਿੰਘ., ਮ.ਨ.
  
- # **ਸਾਹਿਬ ਸਿੰਘ**  
ਜੀਵਨ ਬਿਤਾਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ. ਅੰਮ੍ਰਿਤਸਰ, ਸਿੰਘ ਬ੍ਰਦਰਜ਼, ਮ.ਨ. (ਗੁਰ ਇਤਿਹਾਸ ਨੰ:6)
  
- ## **ਸਾਹਿਬ ਸਿੰਘ**  
ਜੀਵਨ ਬਿਰਤਾਂਤ ਸ਼੍ਰੀ ਗੁਰੂ ਰਾਮਦਾਸ. ਅੰਮ੍ਰਿਤਸਰ, 1976.
  
- # **ਸਾਬਰ, ਜਸਬੀਰ ਸਿੰਘ, ਸੰਪਾ.**  
ਬਾਣੀ ਬਾਬਾ ਰਾਮ ਦਾਸ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1989.
  
- # ਸਿੱਖ ਗੁਰਦੁਆਰਾ ਐਕਟ 1925 (ਪੰਜਾਬ ਐਕਟ ਨੰ:8). ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 1934.
  
- ## **ਸਿੱਧੂ, ਗੁਰਦੇਵ ਸਿੰਘ**  
ਸਾਕਾ ਬਾਗ-ਏ-ਜੱਲ੍ਹਿਆ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1995.
  
- # **ਸਿੱਧੂ, ਗੁਰਦੇਵ ਸਿੰਘ, ਸੰਪਾ.**  
ਰੋਜ਼ਨਾਮਚਾ ਮੌਰਚਾ ਗੁਰੂ ਕਾ ਬਾਗ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 2008.
  
- \* **ਸੀਤਲ ਜੀਤ ਸਿੰਘ**  
ਅੰਮ੍ਰਿਤਸਰ ਸਿਫਤੀ ਦਾ ਘਰ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1978.

- \* **ਸੀਤਲ, ਜੀਤ ਸਿੰਘ**  
ਗੁਰੂ ਰਾਮਦਾਸ; ਜੀਵਨ ਤੇ ਰਚਨਾ. ਪਟਿਆਲਾ, ਭਾਸ਼ਾ ਵਿਭਾਗ, ਪੰਜਾਬ, 1970.
  
- \* **ਸੀਤਲ, ਧਨਵੰਤ ਸਿੰਘ**  
ਸ਼੍ਰੀ ਅੰਮ੍ਰਿਤਸਰ ਦਰਸ਼ਨ ਅਰਥਾਤ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ. ਅੰਮ੍ਰਿਤਸਰ, ਭਾਈ ਉਤਸ ਸਿੰਘ ਗੁਰਬਚਨ ਸਿੰਘ, ਮ.ਨ.
  
- # **ਸੁਖਦਿਆਲ ਸਿੰਘ**  
ਖਾਲਸਾ ਪੰਜ ਦੇ ਪੰਜ ਤਖਤ; ਇਤਿਹਾਸਕ ਵਿਸ਼ਲੇਸ਼ਣ. ਪਟਿਆਲਾ, ਪੰਜਾਬੀ ਯੂਨਿਵਰਸਿਟੀ, 1998.
  
- # **ਸੁਖਦਿਆਲ ਸਿੰਘ**  
ਸ਼ਿਰੋਮਣੀ ਸਿੱਖ ਇਤਿਹਾਸ (1469-1708) ਜਿਲਦ ਪਹਿਲੀ. ਸਮਾਣਾ, ਸੰਗਮ ਪਬਲੀਕੇਸ਼ਨਜ਼, 2010.
  
- # **ਸੁਖਦਿਆਲ ਸਿੰਘ**  
ਸ਼ਿਰੋਮਣੀ ਸਿੱਖ ਇਤਿਹਾਸ (1708-1799) ਜਿਲਦ ਦੂਜੀ. ਸਮਾਣਾ, ਸੰਗਮ ਪਬਲੀਕੇਸ਼ਨਜ਼, 2010.
  
- \* **ਸੁਤੰਤਰਤਾ ਸੰਗ੍ਰਹੀਏ ; ਜ਼ਿਲਾ ਅੰਮ੍ਰਿਤਸਰ., ਲੋਕ ਸੰਪਰਕ ਵਿਭਾਗ ਪੰਜਾਬ.**
  
- \* **ਸੁੰਦਰ ਸਿੰਘ**  
ਕੀ ਖਾਲਸਾ ਕਾਲਜ ਸਿੱਖਾਂ ਦਾ ਹੈ? ਅਰਥਾਤ ਖਾਲਸਾ ਕਾਲਜ ਸ਼੍ਰੀ ਅੰਮ੍ਰਿਤਸਰ ਜੀ ਦਾ ਅਸਲੀ ਫੋਟੋ. ਅੰਮ੍ਰਿਤਸਰ, ਸੁੰਦਰ ਸਿੰਘ, 1909.
  
- # **ਸੇਵਾ ਸਿੰਘ**  
ਸ਼ਹੀਦ ਬਿਲਾਸ; ਭਾਈ ਮਨੀ ਸਿੰਘ, ਸੰਪਾਦਕ ਗਰਜਾ ਸਿੰਘ ਗਿਆਨੀ. ਲੁਧਿਆਣਾ, ਪੰਜਾਬੀ ਸਾਹਿਤ ਅਕਾਡਮੀ, 2007.
  
- # **ਸੈਨਾਪਤਿ**  
ਸ਼੍ਰੀ ਗੁਰੂ ਸਿੰਘ ਸਭਾ. ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 1967.

- \*      **ਸੋਢੀ, ਹਿੰਮਤ ਸਿੰਘ**  
ਗੁਰੂ ਰਾਮਦਾਸ; ਜੀਵਨ ਤੇ ਰਚਨਾ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1986. (ਪੰਜਾਬੀ ਲੇਖਕ ਲੜੀ ਨੰ: 50)
  
  
  
  
- # #     **ਸੋਢੀ, ਤੇਜਾ ਸਿੰਘ**  
ਚਾਰ ਤਖਤ ਸਾਹਿਬ. ਲਾਹੌਰ, ਗੁਰਮਤਿ ਟਰੱਸਟ ਸੋਸਾਇਟੀ, 1934.
  
  
  
  
- # #     **ਸੰਤੋਖ ਸਿੰਘ**  
ਸ੍ਰੀ ਸੋਢੀ ਚਮਤਕਾਰ. ਅੰਮ੍ਰਿਤਸਰ, ਭਾਈ ਜੀਵਨ ਸਿੰਘ ਕਿਰਪਾਲ ਸਿੰਘ, 1961.
  
  
  
  
- #        **ਸੰਤੋਖ ਸਿੰਘ**  
ਸ੍ਰੀ ਸੋਢੀ ਚਮਤਕਾਰ ਅਰਥਾਤ ਸ੍ਰੀ ਗੁਰੂ ਰਾਮਦਾਸ ਜੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਤੱਕ ਸੰਪੂਰਨ ਕਥਾ ਟੀਕਾਕਾਰ ਸੋਢੀ ਤੇਜਾ ਸਿੰਘ. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, 1978.
  
  
  
  
- # #     **ਹਰਦੀਪ ਸਿੰਘ**  
ਸਾਕਾ ਨੀਲ੍ਹਾ ਤਾਰਾ ਤੋਂ ਬਾਅਦ ਤਬਾਹੀ ਦੀ ਤਵਾਰੀਖ. ਰਾਮਪੁਰ, 2006.
  
  
  
  
- #        **ਹਰਬੰਸ ਸਿੰਘ**  
ਖਾਲਿਸਤਾਨ ਸਰਬਪੱਖੀ ਅਧਿਐਨ. ਦਿੱਲੀ, ਪੰਜਾਬੀ ਰਾਈਟਰਜ਼ ਕੋਆਪ੍ਰੋਟਿਵ ਸੋਸਾਇਟੀ, 2010.
  
  
  
  
- \*        **ਹਰਮੀਤ ਸਿੰਘ**  
ਸਿਫਤੀ ਦਾ ਘਰ. ਦਿੱਲੀ, ਪੰਜਾਬੀ ਪ੍ਰਕਾਸ਼ਨ, 1978.
  
  
  
  
- #        **ਹਰਵੰਤ ਕੌਰ**  
ਗੁਰੂ ਰਾਮਦਾਸ; ਜੀਵਨ, ਚਿੰਤਨ ਅਤੇ ਬਾਣੀ. ਅੰਮ੍ਰਿਤਸਰ, ਰੂਹੀ ਪ੍ਰਕਾਸ਼ਨ, 2005.
  
  
  
  
- #        **ਹਰਿਸਿਮਰਨ ਸਿੰਘ**  
ਤੀਸਰੇ ਬਦਲ ਦਾ ਸੱਚ; ਅਕਾਲ ਤਖਤ ਸਾਹਿਬ ਦੀ ਗਲੋਬਲ ਦਿੱਤੀ. ਚੰਡੀਗੜ੍ਹ, ਲੋਕਗੀਤ ਪ੍ਰਕਾਸ਼ਨ, 2011.
  
  
  
  
- # #     **ਹੋਤੀ, ਪ੍ਰੇਮ ਸਿੰਘ**  
ਅਕਾਲੀ ਫੁਲਾ ਸਿੰਘ (1914). ਲੁਧਿਆਣਾ, ਲਾਹੌਰ ਬੁੱਕ ਸ਼ਾਪ, 1958.

- # **ਕਨੁੱਈਆ ਲਾਲ**  
ਤਾਰੀਖ-ਇ-ਪੰਜਾਬ, ਅਨੁਵਾਦਕ ਜੀਤ ਸਿੰਘ ਸੀਤਲ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1987.
- ## **ਕਪੂਰ, ਸਤਿੰਦਰਪਾਲ ਸਿੰਘ**  
ਭਿੰਡਰਾਂਵਾਲੇ. ਜਲੰਧਰ, ਭਾਰਤੀ ਪਬਲਿਸ਼ਰਜ, 1983.
- # **ਕਪੂਰ, ਪ੍ਰਿਥੀਪਾਲ ਸਿੰਘ**  
ਪੰਜਾਬ ਦਾ ਵਿਰਸਾ. ਜਲੰਧਰ, ਨਿਊ ਬੁੱਕ ਕੰਪਨੀ, 1966.
- # **ਕਰਤਾਰ ਸਿੰਘ**  
ਪੂਰਨ ਜੀਵਨ ਬਿਤਾਂਤ; ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, ਮ.ਨ.
- ## **ਕਰਮ ਸਿੰਘ**  
ਕਰਮ ਸਿੰਘ ਹਿਸਟੋਰੀਅਨ ਦੀ ਇਤਿਹਾਸਕ ਖੋਜ. ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮ.ਨ.
- ## **ਕਰਮ ਸਿੰਘ**  
ਪੰਜਾਬ ਦਾ ਖੂਨੀ ਸਾਕਾ (1947). ਅੰਮ੍ਰਿਤਸਰ, ਭਾਈ ਸੁੱਖਾ ਸਿੰਘ ਐਂਡ ਸੰਜ, 1949.
- ## **ਕਲਿਆਣ ਲਾਲ**  
ਤਾਰੀਖ-ਏ-ਪੰਜਾਬ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1968.
- \* **ਕਾਹਲਾ ਸਿੰਘ**  
ਸ਼ਹੀਦ ਬਿਲਾਸ ; ਸ਼੍ਰੀ ਅੰਮ੍ਰਿਤਸਰ ਵਿੱਚ ਨਾਮਧਾਰੀ ਸਿੰਘ ਸ਼ਹੀਦ. ਜੀਵਨ ਨਗਰ, ਬਿਸ਼ਨ ਸਿੰਘ ਹਿਸਟੋਰੀਅਨ, 1969.
- # **ਕਾਨੂ ਸਿੰਘ ਨਾਭਾ**  
ਗੁਰਸ਼ਬਦ ਰਤਨਾਕਰ ਮਹਾਨ ਕੋਸ਼. ਪਟਿਆਲਾ, ਭਾਸ਼ਾ ਵਿਭਾਗ ਪੰਜਾਬ, 1999.

- # **ਕਿਰਨ, ਰਵਿੰਦਰ**  
**ਖਾਲਸਾ ਕੌਮ ਦਾ ਪਾਸਵਾਨ ਅਕਾਲੀ ਫੁਲਾ ਸਿੰਘ.** ਮਾਨਸਾ, ਉਡਾਨ ਪਬਲੀਕੇਸ਼ਨਜ਼, 2004.
- \* **ਕ੍ਰਿਪਾਲ ਸਿੰਘ, ਸੰਪਾ.**  
**ਸ਼੍ਰੀ ਅੰਮ੍ਰਿਤਸਰ ਮਹਿਮਾ ਕੋਸ਼.** ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, 2001.
- \* **ਕਿਰਪਾਲ ਸਿੰਘ**  
**ਸ਼੍ਰੀ ਹਰਿਮੰਦਰ ਸਾਹਿਬ ਦਾ ਸੁਨਿਹਰੀ ਇਤਿਹਾਸ.** ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 2008.
- # **ਕਿਰਪਾਲ ਸਿੰਘ**  
**ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਪ੍ਰਸਤਾਵਨਾ.** ਅੰਮ੍ਰਿਤਸਰ, ਮਨਮੋਹਨ ਸਿੰਘ ਬਰਾੜ, 1977.
- \* **ਕੋਹਲੀ, ਸੁਰਿੰਦਰ ਸਿੰਘ**  
**ਅੰਮ੍ਰਿਤਸਰ; ਅਨੁਪ ਰਾਮਦਾਸਪੁਰ.** ਅੰਮ੍ਰਿਤਸਰ, ਰਘਬੀਰ ਰਚਨਾ, 1978.
- # **ਕੰਵਲ, ਜਸਵੰਤ ਸਿੰਘ**  
**ਪੰਜਾਬੀਓ! ਜੀਣਾ ਹੈ ਕਿ ਮਰਨਾ.** ਦੂਜਾ ਸੋਧਿਆ ਸੰਸਕਰਣ ਚੰਡੀਗੜ੍ਹ, ਲੋਕਗੀਤ ਪ੍ਰਕਾਸ਼ਨ, 2008.
- \* **ਖਾਲਸਾ, ਸਤਨਾਮ ਸਿੰਘ**  
**ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਅਤੇ 500 ਸਾਲਾਂ ਦੀ ਇਤਿਹਾਸਕ ਡਾਇਰੈਕਟਰੀ.** ਅੰਮ੍ਰਿਤਸਰ, ਲੇਖਕ, ਮ.ਨ.
- ## **ਗਰਜਾ ਸਿੰਘ ਗਿਆਨੀ, ਸੰਪਾ.**  
**ਸ਼ਹੀਦ ਬਿਲਾਸ ਸੇਵਾ ਸਿੰਘ,** ਅਨੁਵਾਦਕ ਛੱਜੂ ਸਿੰਘ. ਲੁਧਿਆਣਾ, ਪੰਜਾਬੀ ਸਾਹਿਤਕ ਅਕਾਦਮੀ, 1931.
- # **ਗਰੇਵਾਲ, ਜੇ.ਐਸ.**  
**ਮੁੱਢਲੀ ਉੱਨੀਵੀ ਸਦੀ ਦਾ ਇਤਿਹਾਸ,** ਦੁਆਰਾ ਜੇ.ਐਸ. ਗਰੇਵਾਲ ਅਤੇ ਇੰਦੂ ਬੰਗਾ, ਅਨੁਵਾਦਕ ਅਮਰਵੰਤ ਸਿੰਘ ਅਤੇ ਮੋਹਨਜੀਤ ਸਿੰਘ. ਅੰਮ੍ਰਿਤਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, 1974.

- \* **ਗਿਆਨ ਸਿੰਘ 'ਆਰਡ'**  
ਸ਼੍ਰੀ ਗੁਰੂ ਅੰਮ੍ਰਿਤਸਰ ਅੰਮ੍ਰਿਤ ਪ੍ਰਕਾਸ਼. ਸਿਆਲਕੋਟ, ਲੇਖਕ, 1941.
  
- \* **ਗਿਆਨ ਸਿੰਘ**  
ਸ਼੍ਰੀ ਅੰਮ੍ਰਿਤਸਰ ਅੰਮ੍ਰਿਤ ਪ੍ਰਕਾਸ਼. ਅੰਮ੍ਰਿਤਸਰ, ਸ਼੍ਰੀ ਚੰਦ ਪੈਸ, ਮ.ਨ.
  
- # **ਗਿਆਨ ਸਿੰਘ, ਸੰਪਾ.**  
ਸ਼੍ਰੀ ਗੁਰੂ ਪੰਥ ਪ੍ਰਕਾਸ਼, ਸੰਪਾਦਕ ਗਿਆਨ ਸਿੰਘ ਅਤੇ ਕਿਰਪਾਲ ਸਿੰਘ. ਅੰਮ੍ਰਿਤਸਰ, ਮਨਮੋਹਨ ਸਿੰਘ ਬਰਾੜ, 1974.
  
- ## **ਗਿਆਨ ਸਿੰਘ**  
ਤਵਾਰੀਖ ਅੰਮ੍ਰਿਤਸਰ. ਪਟਿਆਲਾ, ਦਰਬਾਰ, 1922.
  
- # **ਗਿਆਨ ਸਿੰਘ**  
ਤਵਾਰੀਖ ਗੁਰੂ ਖਾਲਸਾ. ਅੰਮ੍ਰਿਤਸਰ, ਬੂਟਾ ਸਿੰਘ ਪ੍ਰਤਾਪ ਸਿੰਘ, ਮ.ਨ.
  
- \* **ਗਿਆਨ ਸਿੰਘ**  
ਤਵਾਰੀਖ ਸ਼੍ਰੀ ਅੰਮ੍ਰਿਤਸਰ. ਅੰਮ੍ਰਿਤਸਰ, ਕੇਂਦਰੀ ਸਿੰਘ ਸਭਾ ਕਮੇਟੀ, ਮ.ਨ.
  
- \* **ਗੁਪਤਾ, ਐਮ.ਜੀ., ਸੰਪਾ.**  
ਸ਼੍ਰੀ ਗੁਰੂ ਰਾਮਦਾਸ ਜੀ; ਵਿਅਕਤੀਤਵ ਫਲਸਫਾ ਅਤੇ ਬਾਣੀ. ਚੰਡੀਗੜ੍ਹ, ਲੋਕਗੀਤ ਪ੍ਰਕਾਸ਼ਨ, 2001.
  
- # **ਗੁਰਚਰਨ ਸਿੰਘ**  
ਸ਼ਹੀਦ ਉੱਧਮ ਸਿੰਘ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1995.
  
- # **ਗੰਡਾ ਸਿੰਘ, ਸੰਪਾ.**  
ਡਾਕਟਰ ਭਾਈ ਜੋਧ ਸਿੰਘ; ਅਭਿਨੰਦਨ ਗ੍ਰੰਥ. ਪਟਿਆਲਾ, ਖਾਲਸਾ ਕਾਲਜ, 1962.
  
- # **ਗਯਾਨ ਸਿੰਘ**  
ਸ਼੍ਰੀ ਗੁਰੂ ਪੰਥ ਪ੍ਰਕਾਸ਼. ਪਟਿਆਲਾ, ਭਾਸ਼ਾ ਵਿਭਾਗ, 1970.

- \*\* **ਚਤਰ ਸਿੰਘ**  
**ਸ੍ਰੀ ਅੰਮ੍ਰਿਤਸਰ ਜੀ ਦੇ ਗੁਰਧਾਮ ਦੀਦਾਰ.** ਅੰਮ੍ਰਿਤਸਰ, ਪੁਰਸ਼ਾਰਬੀ, 1952.
- \* **ਚਾਤਰ, ਹਰਸਾ ਸਿੰਘ**  
**ਵਾਰ;** ਸ੍ਰੀ ਕਾਰ ਸੇਵਾ ਅੰਮ੍ਰਿਤ ਸਰੋਵਰ ਹਰਿਮੰਦਰ ਸਾਹਿਬ ਅੰਮ੍ਰਿਤਸਰ. ਅੰਮ੍ਰਿਤਸਰ, ਪੰਜਾਬੀ ਸਾਹਿਤ, 1973.
- ## **ਛਿੱਬਰ, ਕੇਸਰ ਸਿੰਘ**  
**ਬੰਸਾਵਲੀਨਾਮਾ** ਦਸਾਂ ਪਾਤਸ਼ਾਹੀਆਂ ਕਾ, ਸੰਪਾਦਕ ਰਤਨ ਸਿੰਘ ਜੱਗੀ. ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ, 1972.
- # **ਛਿੱਬਰ, ਕੇਸਰ ਸਿੰਘ**  
**ਬੰਸਾਵਲੀਨਾਮਾ** ਦਸਾਂ ਪਾਤਸ਼ਾਹੀਆਂ ਕਾ, ਸੰਪਾਦਕ ਪਿਆਰਾ ਸਿੰਘ ਪਦਮ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 1997.
- # **ਛਿੱਬਰ, ਕੇਸਰ ਸਿੰਘ**  
**ਬੰਸਾਵਲੀ** ਨਾਮਾ ਦਸਾਂ ਪਾਤਸ਼ਾਹੀਆਂ ਕਾ, ਸੰਪਾਦਕ ਜਸਬੀਰ ਸਿੰਘ ਰਾਏ. ਅੰਮ੍ਰਿਤਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, 2001.
- # **ਜਗਜੀਤ ਸਿੰਘ**  
**ਸਿੰਘ ਸਭਾ ਲਹਿਰ 1873-1902.** ਲੁਧਿਆਣਾ, ਲਾਹੌਰ ਬੁੱਕ ਸ਼ਾਪ, 1974.
- # **ਜਗਜੀਤ ਸਿੰਘ**  
**ਸਿੰਘ ਸਭਾ ਲਹਿਰ 1873-1902.** ਅੰਮ੍ਰਿਤਸਰ, ਜਮੈਤ ਸਿੰਘ, ਮ.ਨ.
- # **ਜਗਦੀਸ਼ ਸਿੰਘ**  
**ਵਿਦਿਆਕ ਅਤੇ ਸਮਾਜਿਕ ਖੇਤਰ ਵਿੱਚ ਕੁਝ ਅਲੋਕਿਕ ਲਾਸਾਨੀ ਤਜਰਬੇ.** ਨਵੀ ਦਿੱਲੀ, ਨਵਯੁੱਗ ਪਬਲਿਸ਼ਰਜ਼, 1995.
- ## **ਜਗਨ ਨਾਥ**  
**ਅਮਰ ਸ਼ਹੀਦ ਸਰਦਾਰ ਉੱਧਮ ਸਿੰਘ.** ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 1963.

- # # **ਜੋਗਿੰਦਰ ਸਿੰਘ**  
ਸਿੱਖ ਧਰਮ ਤੇ ਸਿੱਖ ਪੰਥ. ਨਿਊ ਦਿੱਲੀ, ਪ੍ਰੀਤ ਪ੍ਰਕਾਸ਼ਨ, 1971.
- # **ਜੋਗਿੰਦਰ ਸਿੰਘ**  
ਨਹੀਂ ਤੁਧੁ ਜੇਹਿਆ. ਨਵੀਂ ਦਿੱਲੀ, ਪ੍ਰੀਤ ਪ੍ਰਕਾਸ਼ਨ, 1977.
- # **ਜੋਸ਼, ਸੋਹਣ ਸਿੰਘ**  
ਅਕਾਲੀ ਮੌਰਚਿਆ ਦਾ ਇਤਿਹਾਸ. ਦਿੱਲੀ, ਆਰਸੀ ਪਬਲੀਸ਼ਰਜ਼, 2000.
- \* **ਜੰਗ ਸਿੰਘ**  
ਅੰਮ੍ਰਿਤਸਰ ਸਿਫਤੀ ਦਾ ਘਰੁ. ਅੰਮ੍ਰਿਤਸਰ, ਸਿੱਖ ਇਤਿਹਾਸ ਰੀਸਰਚ ਬੋਰਡ, 1977.
- \* **ਜੰਗ ਸਿੰਘ**  
ਸ਼੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਜਥੇਦਾਰ ਸੋਹਨ ਸਿੰਘ ਜੀ; ਜੀਵਨ ਤੇ ਪੰਥਕ ਸੇਵਾ।  
ਲੁਧਿਆਣਾ, ਪੰਜਾਬੀ ਰਾਈਟਰਜ਼ ਕੋਆਪ੍ਰੋਟਿਵ ਸੋਸਾਇਟੀ ਲਿਮਿਟੇਡ, 2004.
- # **ਝੱਬਰ, ਕਰਤਾਰ ਸਿੰਘ**  
ਅਕਾਲੀ ਮੌਰਚੇ ਤੇ ਝੱਬਰ, ਸੰਪਾਦਕ ਨਰੈਣ ਸਿੰਘ. ਦਿੱਲੀ, ਨੈਸ਼ਨਲ, 1967.
- # **ਟਾਂਡਾ, ਪਿਆਰਾ ਸਿੰਘ**  
ਅਣਗੋਲੇ ਜਾਂਬਾਜ਼ ਸਿੱਖ ਯੋਧੇ। ਬਟਾਲਾ, ਲੋਕ ਹਿੱਤ ਪ੍ਰਕਾਸ਼ਨ ਮੰਚ, 2002.
- \* **ਟੱਲੀ, ਮਾਰਕ, ਸੰਪਾਦਕ**  
ਅੰਮ੍ਰਿਤਸਰ; ਸ਼੍ਰੀ ਮਤੀ ਗਾਂਧੀ ਦੀ ਅੰਤਲੀ ਲੜਾਈ, ਸੰਪਾਦਕ ਮਾਰਕ ਟੱਲੀ ਅਤੇ ਸਤੀਸ਼ ਜੈਕਬ,  
ਅਨੁਵਾਦਕ ਹਰੀਸ਼ ਜੈਨ। ਚੌਬਾ ਸੰਸਕਰਣ ਸਰਹਿੰਦ, ਲੋਕਗੀਤ ਪ੍ਰਕਾਸ਼ਨ, 1986.
- # **ਛਿੱਲੋਂ, ਹਰਜਿੰਦਰ ਸਿੰਘ**  
ਗੁਰੂ ਰਾਮ ਦਾਸ; ਜੀਵਨ ਤੇ ਰਚਨਾ (ਰਾਗੁ ਆਸਾ ਛੰਤ ਰਚਨਾ ਦਾ ਵਿਸ਼ੇਸ਼ ਸੰਦਰਭ). ਅੰਮ੍ਰਿਤਸਰ,  
ਸਰਵਪ੍ਰੀਤ ਸਿੰਘ, 1993.
- # **ਛਿੱਲੋਂ, ਹਰਜਿੰਦਰ ਸਿੰਘ**  
ਗੁਰੂ ਰਾਮਦਾਸ; ਜੀਵਨ, ਚਿੰਤਨ ਤੇ ਬਾਣੀ। ਅੰਮ੍ਰਿਤਸਰ, ਵਾਰਿਸ ਸ਼ਾਹ ਫਾਊਂਡੇਸ਼ਨ, 1998.

- # **ਫਿੱਲੋਂ, ਬੇਚਿੰਤ ਸਿੰਘ**  
ਪੰਜਾਬ ਦੇ ਉੱਥੇ ਸ਼ਹੀਦ. ਜਲੰਧਰ, ਨਿਊ ਬੁੱਕ ਕੰਪਨੀ, 1991.
  
- \* **ਫਿੱਲੋ, ਮਹਿੰਦਰ ਸਿੰਘ**  
ਬਲਿਊ ਸਟਾਰ ਘੱਲ੍ਹਾਰਾ. ਪਟਿਆਲਾ, ਮਦਾਨ ਪਬਲਿਸ਼ਰਜ਼, 1991.
  
- # **ਤਾਤਲਾ, ਦਰਸ਼ਨ ਸਿੰਘ, ਸੰਪਾ.**  
ਸੰਤਾਲੀ ਦੇ ਉਜਾੜੇ ਦੀ ਦਾਸਤਾਨ; ਸਰਨਾਰਬੀਆ ਦੀਆਂ ਵੰਡ ਸੰਬੰਧੀ ਯਾਦਾਂ, ਸੰਪਾਦਕ ਦਰਸ਼ਨ ਸਿੰਘ ਤਾਤਲਾ ਅਤੇ ਈਅਨ ਟਾਲਬਟ. ਚੰਡੀਗੜ੍ਹ, ਲੋਕਗੀਤ ਪ੍ਰਕਾਸ਼ਨ, 2007.
  
- # **ਤ੍ਰਿਲੋਕ ਸਿੰਘ**  
ਜੀਵਨ ਸ਼੍ਰੀ ਗੁਰੂ ਰਾਮਦਾਸ ਜੀ. ਅੰਮ੍ਰਿਤਸਰ, ਜਵਾਹਰ ਸਿੰਘ ਕ੍ਰਿਪਾਲ ਸਿੰਘ, ਮ.ਨ.
  
- \* **ਬਾਪਰ, ਜਗਜੀਤ ਸਿੰਘ**  
ਅੰਮ੍ਰਿਤਸਰ ਸਿਫਤੀ ਦਾ ਘਰ. ਅੰਬਾਲਾ ਕੈਂਟ, ਨਿਊ ਲਾਈਫ, 1977.
  
- \* **ਦਰਸ਼ਨ**  
ਵਾਰ ਅੰਮ੍ਰਿਤਸਰ ਕੀ, ਸੰਪਾਦਕ ਗੰਡਾ ਸਿੰਘ. ਅੰਮ੍ਰਿਤਸਰ, ਸਿੱਖ ਹਿਸਟਰੀ ਸੋਸਾਇਟੀ, 1951.
  
- # **ਦਲੇਰ, ਏ.ਐਸ.**  
ਖੂਨ ਸ਼ਹੀਦਾਂ ਦਾ. ਅੰਮ੍ਰਿਤਸਰ, ਲੇਖਕ, 2009.
  
- \* **ਦਲੇਰ, ਏ.ਐਸ.**  
ਗੁਰੂ ਦਾ ਚੱਕ; ਅੰਮ੍ਰਿਤਸਰ ਦੀ ਧਰਤੀ. ਅੰਮ੍ਰਿਤਸਰ, ਲੇਖਕ, 1977.
  
- \*\* **ਦਿਉਲ, ਜੀ.ਐਸ.**  
ਜਲ੍ਹਿਆਂਵਾਲਾ ਬਾਗ. ਪਟਿਆਲਾ, ਭਾਸ਼ਾ ਵਿਭਾਗ, ਪੰਜਾਬ, 1979.
  
- \* **ਦਿਲਗੀਰ, ਹਰਜਿੰਦਰ ਸਿੰਘ**  
ਅਕਾਲ ਤਖਤ ਸਾਹਿਬ; ਫਲਸਫਾ ਅਤੇ ਤਵਾਰੀਖ. ਬੈਲਜੀਅਮ, ਸਿੱਖ ਯੂਨੀਵਰਸਿਟੀ ਸੈਂਟਰ, 2000.

- \* **ਦਿਲਗੀਰ, ਹਰਜਿੰਦਰ ਸਿੰਘ**  
ਸਿੱਖ ਤਵਾਰੀਖ 'ਚ ਅਕਾਲ ਤਖਤ ਸਾਹਿਬ ਦਾ ਰੋਲ. ਬੈਲਜੀਅਮ, ਸਿੱਖ ਯੂਨੀਵਰਸਿਟੀ ਪ੍ਰੈਸ, 2008.
  
- # **ਦਿਲਗੀਰ, ਹਰਜਿੰਦਰ ਸਿੰਘ**  
ਸ੍ਰੋਮਣੀ ਅਕਾਲੀ ਦਲ (1920-2000). ਦੂਜਾ ਸੰਸਕਰਣ ਬੈਲਜੀਅਮ, ਸਿੱਖ ਯੂਨੀਵਰਸਿਟੀ ਸੈਂਟਰ, 2000.
  
- \* **ਦੀਨ ਦਿਆਲ ਸਿੰਘ**  
ਡਾਇਮੰਡ ਜੁਬਲੀ ਬੁੱਕ; ਐਜੂਕੇਸ਼ਨਲ ਕਮੇਟੀ, ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਅਤੇ ਸਰਬ ਹਿੰਦ ਸਿੱਖ ਐਜੂਕੇਸ਼ਨਲ ਕਾਨਫਰੰਸ 75 ਸਾਲਾਂ ਦਾ ਸੰਖੇਪ ਵਰਨਣ ਤੇ ਜਾਣਕਾਰੀ 1908-1983. ਅੰਮ੍ਰਿਤਸਰ, ਚੀਫ ਖਾਲਸਾ ਦੀਵਾਨ, ਮ.ਨ.
  
- \*\* **ਦੱਤ, ਵੀ.ਐਸ.**  
ਜਲ੍ਹਾਂਵਾਲਾ ਬਾਗ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1972.
  
- \* **ਧਾਲੀਵਾਲ, ਕੇਵਲ, ਸੰਪਾ.**  
ਅੰਮ੍ਰਿਤਸਰ ਦਾ ਚੰਗਮੰਚ. ਅੰਮ੍ਰਿਤਸਰ, ਮੰਚ ਚੰਗਮੰਚ, ਮ.ਨ.
  
- # **ਨਰਾਇਣ ਸਿੰਘ, ਸੰਪਾ.**  
ਸਿੰਘ ਗਰਜ. ਅੰਮ੍ਰਿਤਸਰ, ਗੁਰਮਤਿ ਪੁਸਤਕ ਭੰਡਾਰ, 2003.
  
- ## **ਨਰਿੰਦਰਪਾਲ ਸਿੰਘ**  
ਪੰਜਾਬ ਦਾ ਇਤਿਹਾਸ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1969.
  
- \* **ਨਾਰਾ, ਈਸ਼ਰ ਸਿੰਘ**  
ਗੁਰੂ ਨਾਨਕ ਪ੍ਰਕਾਸ਼ ਅਰਥਾਤ ਇਤਿਹਾਸ ਗੁਰੂ ਰਾਮਦਾਸ ਜੀ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਥਾਪਨਾ ਸਮਾਚਾਰ. ਨਵੀਂ ਦਿੱਲੀ, ਲੇਖਕ, 1977.
  
- \* **ਨਾਰਾ, ਈਸ਼ਰ ਸਿੰਘ**  
ਗੁਰੂ ਰਾਮਦਾਸ ਪ੍ਰਕਾਸ਼ ਅਰਥਾਤ ਇਤਿਹਾਸ ਗੁਰੂ ਰਾਮਦਾਸ ਜੀ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਥਾਪਨਾ ਸਮਾਚਾਰ. ਨਵੀਂ ਦਿੱਲੀ, ਲੇਖਕ, 1977.

- # **ਨਿਰੰਜਨ ਸਿੰਘ**  
ਪੰਜਾਬ ਦੇ ਪ੍ਰਸਿੱਧ ਸੰਤ ਮਹਾਂਪੁਰਖ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 1993.
- # **ਪਦਮ, ਪਿਆਰਾ ਸਿੰਘ**  
ਸੰਖੇਪ ਸਿੱਖ ਇਤਿਹਾਸ (1469-1499). ਅੰਮ੍ਰਿਤਸਰ, ਸਿੰਘ ਬ੍ਰਦਰਜ਼, 1990.
- \* **ਪ੍ਰਕਾਸ਼ ਸਿੰਘ**  
ਗੁਰੂ ਰਾਮਦਾਸ ਜੀ ਤੇ ਸ੍ਰੀ ਅੰਮ੍ਰਿਤਸਰ. ਅੰਮ੍ਰਿਤਸਰ, ਦਰਬਾਰ ਸਾਹਿਬ, 1968.
- ## **ਪ੍ਰਤਾਪ ਸਿੰਘ**  
ਅਕਾਲੀ ਲਹਿਰ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 1951.
- \* **ਪ੍ਰਤਾਪ ਸਿੰਘ**  
ਅੰਮ੍ਰਿਤਸਰ ਸਿਫਤੀ ਦਾ ਘਰ ਸ੍ਰੀ ਅੰਮ੍ਰਿਤਸਰ ਦਾ ਇਤਿਹਾਸ ਤੇ ਗਣਿਤ. ਅੰਮ੍ਰਿਤਸਰ, ਭਾਈ ਉਤਮ ਸਿੰਘ ਗੁਰਬਚਨ ਸਿੰਘ, 1977.
- # **ਪ੍ਰਤਾਪ ਸਿੰਘ**  
ਗੁਰਦੁਆਰਾ ਸੁਧਾਰ ਅਰਥਾਤ ਅਕਾਲੀ ਲਹਿਰ. ਅੰਮ੍ਰਿਤਸਰ, ਖਾਲਸਾ ਬ੍ਰਦਰਜ਼, 1983.
- # **ਪ੍ਰੇਮ, ਪ੍ਰੇਮ ਸਿੰਘ**  
ਕੁਰਬਾਨੀ ਦੇ ਪੁੰਜ ਭਾਗ- 1. ਤੀਜਾ ਸੰਸਕਰਣ ਚੰਡੀਗੜ੍ਹ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, 1995.
- # **ਪ੍ਰੇਮ, ਪ੍ਰੇਮ ਸਿੰਘ**  
ਕੁਰਬਾਨੀ ਦੇ ਪੁੰਜ ਭਾਗ- 2. ਤੀਜਾ ਸੰਸਕਰਣ ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, 1995.
- \* **ਪਾਲ ਸੁਰਿੰਦਰਜੀਤ ਸਿੰਘ**  
ਅੰਮ੍ਰਿਤਸਰ ਦੀ ਧਰਤੀ ਤੇ ਹੋਰ ਕਵਿਤਾਵਾ. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, 1999.
- \*\* **ਪਿਆਰਾ ਸਿੰਘ ਨਿਰਛਲ**  
ਸਥਾਪਨਾ ਸ੍ਰੀ ਅੰਮ੍ਰਿਤਸਰ. ਅੰਮ੍ਰਿਤਸਰ, ਲੇਖਕ, 1977.

- # # **ਫਲੋਰੀ, ਸ਼ਰਧਾ ਰਾਮ**  
ਸਿਖਾਂ ਦੇ ਰਾਜ ਦੀ ਵਿਥਿਆ. ਜਲੰਧਰ, 1956.
- \* **ਬਹਾਦਰ ਸਿੰਘ**  
ਅੰਮ੍ਰਿਤਸਰ ਗ੍ਰੰਥ. ਅੰਮ੍ਰਿਤਸਰ, ਚਸ਼ਮੇਨੂਰ, 1894.
- # **ਬਟਾਲਵੀ, ਅਹਿਮਦ ਸ਼ਾਹ**  
ਤਾਰੀਖ-ਏ-ਪੰਜਾਬ, ਅਨੁਵਾਦਕ ਗੁਰਬਖਸ਼ ਸਿੰਘ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1969.
- \*\* **ਬਲਕਾਰ ਸਿੰਘ**  
ਅਕਾਲ ਤਖਤ ਸਾਹਿਬ ਜੋਤ ਤੇ ਜੁਗਤ. ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 1995.
- \* **ਭਗਤ ਸਿੰਘ**  
ਸਿਫਤੀ ਦਾ ਘਰ ਅਤੇ ਜੀਵਨ ਸ੍ਰੀ ਗੁਰੂ ਰਾਮਦਾਸ ਜੀ ਸਮੇਤ ਚਾਰ ਸੌ ਸਾਲਾ ਇਤਿਹਾਸ ਸ੍ਰੀ ਅੰਮ੍ਰਿਤਸਰ ਜੀ. ਨਵੀ ਦਿੱਲੀ, ਸੁੰਦਰ, 1977.
- \* **ਭਜਨ ਸਿੰਘ**  
ਸ੍ਰੀ ਹਰਿਮੰਦਰ ਸਾਹਿਬ. ਚੰਡੀਗੜ੍ਹ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ-ਬੁੱਕ ਬੋਰਡ, 1999.
- # **ਭਰਪੂਰ ਸਿੰਘ**  
ਭਗਤੀ ਤੇ ਸ਼ਕਤੀ ਦਾ ਕੇਂਦਰ. ਅੰਮ੍ਰਿਤਸਰ, ਰਘਬੀਰ ਰਚਨਾ ਪ੍ਰਕਾਸ਼ਨ, 1978.
- # # **ਭੰਗੂ, ਰਤਨ ਸਿੰਘ**  
ਸ੍ਰੀ ਗੁਰੂ ਪੰਥ ਪ੍ਰਕਾਸ਼, ਸੰਪਾਦਕ ਜੀਤ ਸਿੰਘ ਸੀਤਲ. ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 1984.
- # **ਭੰਗੂ, ਰਤਨ ਸਿੰਘ**  
ਸ੍ਰੀ ਗੁਰੂ ਪੰਥ ਪ੍ਰਕਾਸ਼, ਸੰਪਾਦਕ ਬਲਵੰਤ ਸਿੰਘ ਛਿੱਲੋ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 2004.
- # **ਭੰਗੂ, ਰਤਨ ਸਿੰਘ**  
ਪ੍ਰਾਚੀਨ ਪੰਥ ਪ੍ਰਕਾਸ਼, ਸੰਪਾਦਕ ਵੀਰ ਸਿੰਘ. ਅੰਮ੍ਰਿਤਸਰ, ਖਾਲਸਾ ਸਮਾਜਾਰ, 1962.

- # **ਭੱਲਾ, ਜਸਬੀਰ ਸਿੰਘ**  
ਇਤਿਹਾਸ ਬਾਬਾ ਬੁੱਢਾ ਜੀ. ਦਿੱਲੀ, ਮਨਪ੍ਰੀਤ ਪ੍ਰਕਾਸ਼ਨ, 2003.
- # **ਭੱਲਾ, ਜਸਬੀਰ ਸਿੰਘ**  
ਇਤਿਹਾਸਕ ਗੁਰਦੁਆਰੇ; ਇੱਕ ਸਰਵੇਖਣ. ਦਿੱਲੀ, ਮਨਪ੍ਰੀਤ ਪ੍ਰਕਾਸ਼ਨ, 2001.
- \* **ਮਹਾਂ ਸਿੰਘ, ਸੰਪਾ.**  
ਸ਼੍ਰੀ ਦਰਬਾਰ ਸਾਹਿਬ. ਅੰਮ੍ਰਿਤਸਰ, ਖਾਲਸਾ ਸਮਾਚਾਰ, 1963.
- # **ਮਹਿਤਾਬ ਸਿੰਘ**  
ਨਾਂਵਾਂ ਤੇ ਥਾਂਵਾਂ ਦਾ ਕੋਸ਼. ਅੰਮ੍ਰਿਤਸਰ, ਮੇਹਰ ਸਿੰਘ ਸੁਜਾਨ ਸਿੰਘ, 1959.
- \* **ਮਜੀਠਾ, ਰਾਮ ਸਿੰਘ**  
ਅੰਮ੍ਰਿਤਸਰ ਦੇ ਜੁਝਾਰ ਜੋਪੇ. ਅੰਮ੍ਰਿਤਸਰ, ਜ਼ਿਲਾ ਫਰੀਡਮ ਫਾਈਟਰਜ ਆਰਗੋਨਾਈਜ਼ੇਸ਼ਨ, 1983.
- \* **ਮਨਸੁਖਾਨੀ, ਗੋਬਿੰਦ ਸਿੰਘ**  
ਗੁਰੂ ਰਾਮਦਾਸ; ਜੀਵਨ ਬਾਣੀ ਤੇ ਫਲਸਫਾ. ਅੰਮ੍ਰਿਤਸਰ, ਲੋਕ ਸਾਹਿਤ, 1997.
- # **ਮਾਨ ਸਿੰਘ ਨਿਰੰਕਾਰੀ**  
ਪੰਜਾਬ ਦਾ ਘੋਰ ਦੁਖਾਂਤ. ਚੰਡੀਗੜ੍ਹ, ਲੋਕਗੀਤ ਪ੍ਰਕਾਸ਼ਨ, 2008.
- ## **ਮਿਹਰ ਸਿੰਘ**  
ਗੁਰਪੁਰਬ ਦਰਸ਼ਨ. ਅੰਮ੍ਰਿਤਸਰ, ਅਰਜਨ ਸਿੰਘ ਜੈਮਲ ਸਿੰਘ, ਮ.ਨ.
- \* **ਮੁਹਕਮਦੀਨ**  
ਉਸਤਿਤ ਸ਼੍ਰੀ ਦਰਬਾਰ ਅੰਮ੍ਰਿਤਸਰ. ਅੰਮ੍ਰਿਤਸਰ, ਗੁਲਾਬ ਸਿੰਘ, 1869.
- \* **ਰਿਪੋਰਟ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ;** ਅਕਾਲੀ ਲਹਿਰ ਤੋਂ ਬਾਅਦ ਪਹਿਲੀ ਰਿਪੋਰਟ-1929., ਮ.ਨ.
- ## **ਰਿਪੋਰਟ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ.** ਅੰਮ੍ਰਿਤਸਰ, ਸ਼੍ਰੀ ਦਰਬਾਰ ਸਾਹਿਬ ਕਮੇਟੀ, 1932.

- \* **ਵਰਿਆਮ ਸਿੰਘ**  
ਅੰਮ੍ਰਿਤਸਰ ਜੀ ਦੇ ਸਰੋਵਰ ਦੀ ਕਾਰ ਸੇਵਾ. ਅੰਮ੍ਰਿਤਸਰ, ਗੁਰਮਤ ਪ੍ਰੈਸ, 1923.
  
- \* **ਵਰਿਆਮ ਸਿੰਘ**  
ਸ੍ਰੀ ਅੰਮ੍ਰਿਤਸਰ ਜੀ ਦੇ ਸੱਚ ਖੰਡ ਸਰੋਵਰ ਦੀ ਕਾਰ (ਹਿੱਸਾ ਪਹਿਲਾ). ਅੰਮ੍ਰਿਤਸਰ, ਗੁਰਮਤ ਪ੍ਰੈਸ, 1923.
  
- \* **ਵਿਦਿਆਵਤੀ**  
ਗੁਰੂ ਰਾਮਦਾਸ ਜੀਵਨ ਤੇ ਬਾਣੀ. ਸਮਾਣਾ, ਸੰਗਮ ਪਬਲੀਕੇਸ਼ਨਜ਼, 2005.
  
- \* ਸ਼੍ਰੀ ਦਰਬਾਰ ਸਾਹਿਬ ਜੀ ਦੇ ਸੰਖੇਪ ਹਾਲ. ਅੰਮ੍ਰਿਤਸਰ, ਖਾਲਸਾ ਟਰੈਕਟ ਸੁਸਾਇਟੀ, 1993.

ਹੱਥ ਲਿਖਤ ਨੰ	: MS 193 ਗ	
ਸਿਰਲੇਖ	: ਉਸਤਤਿ ਸ੍ਰੀ ਅੰਮ੍ਰਿਤਸਰ (ਅਯੂਰੀ)	
ਲੇਖਕ	: ਕਵੀ ਸੌਂਧਾ	
ਪੱਤਰੇ	: 329 ਅ – 333 ਅ	
ਆਕਾਰ	: 11X13 ਸ.ਮ.	ਲਿਖਤ: 8X10 ਸ.ਮ.
ਵੇਰਵਾ	: ਓਹੀ	
ਆਮ ਵੇਰਵਾ	: ਓਹੀ	
ਆਰੰਭ	: ਅਥ ਉਸਤਤਿ ਸ੍ਰੀ ਅੰਮ੍ਰਿਤਸਰ ਜੀ ਕੀ ॥ ਛੰਦ ॥ ਤੀਨ ਲੋਕ ਮਹਿ ਤਾਲੁ ਨ ਐਸਾ ਜੈਸਾ ਦੇਖਿਆ ਅੰਮ੍ਰਿਤਸਰ ॥ ਤਾਲ ਮਧਿ ਹਰਿ ਮੰਦਰੁ ਨੀਕਾ ਮਾਨਹੁ ਸ੍ਰੀ ਰਾਮ ਕਾ ਘਰ ॥ ਮੋਤੀ ਚੂਨੀ ਹੀਰਾ ਪੰਨਾ ਤਾ ਮਹਿ ਲਾਗੀ ਹੈ ਬਹੁ ਜਰ ॥....	
ਅੰਤ	: ... ਗੁਰੂ ਰਾਮ ਦਾਸ ਕਾ ਸਹਰ ਅਜਾਇਬੁ ਨਰ ਨਾਰੀ ਸੁਖੁ ਪਾਵੈਗੋ ॥ ਦਗਰ ਬਗਰ ਬਾਜਾਰ ਅੋ ਬੀ ਥੀ ਕਈ ਜੋਜਨ ਲੋਂ ਹੋਇ ਜਾਵੈਗੋ ॥ ਜੋ ਜੋ ਨਗਰੀ ਨਿਕਟ ਬਸੈ ਅਥ ਬੀਚ ਬਾਜਾਰਨਿ ਆਵੈਗੋ ॥ ਤੇ ਦੇ ਬੀਚ ਬਜਾਰ ਮੁਹਰ ਕੇ ਕੌਡੀ ਕੋ ਨ ਚੁਰਾਵੈਗੋ ॥ ਪ੍ਰਗਟ ਮਾਇਆ ਸਭ ਹੀ ਥੀਸੀ ਗੁ.....	

ਹੱਥ ਲਿਖਤ ਨੰ	: MS 655 ਅ	
ਸਿਰਲੇਖ	: ਉਸਤਤਿ ਸ੍ਰੀ ਅੰਮ੍ਰਿਤਸਰ ਜੀ ਕਾ ॥	
ਲੇਖਕ	: ਸੌਂਧਾ	
ਸਥਾਨ	: ਕਾਲੇ	
ਪੱਤਰੇ	: 32 ਉ - 37 ਅ	
ਆਕਾਰ	: 15 X 12 ਸ.ਮ.	ਲਿਖਤ : 11 X 11 ਸ.ਮ.
ਵੇਰਵਾ	: ਓਹੀ   ਸਤਰਾਂ ਪ੍ਰਤੀ ਪੰਨਾ-10 ਹਨ।	
ਆਮ ਵੇਰਵਾ	: ਲਿਖਾਈ ਆਮ ਕਰਕੇ ਠੀਕ ਠੀਕ । ਪੋਥੀ ਦੀ ਹਾਲਤ ਚੰਗੀ ।	
ਆਰੰਭ	: “ਇਸਤਿਗੁਰ ਪ੍ਰਸਾਦਿ ॥ ਸ੍ਰੀ ਵਾਹਗੁਰੂ ਜੀ ਕੀ ਫਤੇ ॥ ਉਸਤਤਿ ਸ੍ਰੀ ਅੰਮ੍ਰਿਤਸਰ ਜੀ ਕੀ ॥ ਛੰਦ॥”	
ਅੰਤ	: ਅੰਮ੍ਰਿਤਸਰ ਤੇ ਤੀਨ ਕੋਸ ਕਾਲੇ ਪਸਚਮ ਓਰ ॥ ਸੰਧੂ ਬਹੁ ਤਾ ਮੈ ਬਸੈ ਉਤਮੁ ਹੈ ਵਹੁ ਠਉਰਾ॥ ਵਾਸੀ ਤਿਸ ਹੀ ਨਗਰ ਕਾ ਸੌਂਧਾ ਕਵ (ਕਵਿ) ਕਾ ਨਾਉ ॥ ਸੰਤਨ ਕੀ ਸਰਨਾਗਤੀ ਰਾਖੈ ਤਿਨ ਕਉ ਰਾਮ ॥ ਉਸਤਤਿ ਸੰਪੂਰਨੰ ॥ ਸ੍ਰੀ ਅੰਮ੍ਰਿਤਸਰ ਜੀ ਕੀ ॥ ਪੜੇ ਸੁਣੋ ਮੋਖ ਮੁਖਤਿ ਪਾਵੈ ਭੁਲ ਚੁਕ ਸੋਧ ਪੜਨਾ ।	

ਹੱਥ ਲਿਖਤ ਨੰ	: MS 1102 ਈ
ਸਿਰਲੇਖ	: ਉਸਤਤਿ ਸ੍ਰੀ ਅੰਮ੍ਰਿਤਸਰੁ ਜੀ ਕੀ
ਪੱਤਰੇ	: 45 ਅ – 57 ਅ
ਆਕਾਰ	: 15 X 10 ਸ.ਮ. ਲਿਖਤ : 9.5 X 5.5 ਸ.ਮ.
ਵੇਰਵਾ	: ਓਗੀ । ਸਤਰਾਂ ਪ੍ਰਤੀ ਪੰਨਾ-7 ਹਨ।
ਆਮ ਵੇਰਵਾ	: ਹੜਤਾਲ ਫੇਰ ਕੇ ਸੁਧਾਈ ਕੀਤੀ ਹੋਈ ਹੈ । ਲਿਖਾਈ ਧਬਿਆਂ ਵਾਲੀ ।
ਆਰੰਭ	: “ੴ ਸਤਿਗੁਰ ਪ੍ਰਸਾਦਿ ॥ ਉਸਤਤਿ ਸ੍ਰੀ ਅੰਮ੍ਰਿਤਸਰੁ ਜੀ ਕੀ ॥ ਤੀਨ ਲੋਕ ਮੈਂ ਤਾਲੁ ਨ ਐਸਾ ਜੈਸਾ ਦੇਖਿਆ ਸ੍ਰੀ ਅੰਮ੍ਰਿਤਸਰਿ ॥ ਤਾਲ ਮਧ੍ਯ ਹਰਿਸੰਦਰਿ ਨੀਕਾ ਮਾਨੋ ਸ੍ਰੀ ਰਾਮ ਜੀ ਕਾ ਘਰ ॥ ਮੋਤੀ ਚੁਨੀ ਹੀਰਾ ਪੰਨਾ ਤਾ ਮਹਿ ਲਾਗੀ ਹੈ ਬਹੁ ਜਰਿ ॥”
ਅੰਤ	: “ਸੰਤਨ ਕੀ ਸਰਣਾਗਤੀ ਰਖੈ ਤਿਨ ਕੌ ਰਾਮ ੩ ॥ ਉਸਤਤਿ ਸ੍ਰੀ ਅੰਮ੍ਰਿਤਸਰੁ ਕੀ ਸਮਾਪਤਿ ਭੁਲ ਚੂਕ ਬਖਸ਼ ਲੈਣਾ॥” ॥ ॥ ॥ ॥

ਹੱਥ ਲਿਖਤ ਨੰ	: MS 57 ਚ
ਸਿਰਲੇਖ	: ਉਸਤਤ ਸ੍ਰੀ ਦਰਬਾਰ ਸਾਹਿਬ ਜੀ ਕੀ
ਲੇਖਕ	: ਸੌਂਧਾ ਕਵਿ
ਪੱਤਰੇ	: 114 ਉ- 121 ਉ
ਸਥਾਨ	: ਅੰਮ੍ਰਿਤਸਰ (ਕਾਲੇ ਪਿੰਡ)
ਆਕਾਰ	: 12X18 ਸ.ਮ.
ਵੇਰਵਾ	: ਲਿਖਤ: 9X12 ਸ. ਮ.
ਵਿਸ਼ੇਸ਼	: ਉਹੀ
ਆਮ ਵੇਰਵਾ	: ਉਹੀ
ਅਰੰਭ	: ੧੯੮੫ ਸਤਿਗੁਰ ਪ੍ਰਸਾਦਿ॥ ਉਸਤਤ ਸ੍ਰੀ ਦਰਬਾਰ ਸਾਹਿਬ ਜੀ ਕੀ॥ ਸਵੈਯਾ ਖਾਰੀ ਮੈ ਬੈਠ ਤੀਆ ਨਿਜ ਸੀਸ ਪੈ ਪਿੰਗਲ ਏਕਿ ਤਹਾਂ ਚਲਾ ਆਇਆ॥ ਨਾਵਤ ਕਾਗ ਭਇਆ ਤਿਹ ਸ੍ਰੇਤ ਸੁ ਦੇਖੁ ਕੈ ਪਿੰਗਲ ਤਾਂ ਕੋ ਲੁਭਾਇਆ॥ ਮੈ ਇਸਨਾਨ ਕਰੋ ਇਸ ਨੀਰ ਮੈ ਸੋ ਆਪਨੇ ਮਨ ਮੈ ਠਹਿਰਾਇਆ॥ ...
ਅੰਤ	: ... ਉਸਤਤ ਜੋ ਗੁਰਦੁਆਰ ਕੀ ਸੋਧੋ ਕਹੀ ਬਨਾਇ॥ ਸੁਨ ਕਰਿ ਕਿਰਪਾ ਕੀਜੀਉ ਸਤਿ ਗੁਰ ਹੋਇ ਸਹਾਇ॥ ਅੰਮ੍ਰਿਤਸਰ ਤੇ ਤੀਨ ਕੋਸ ਕਾਲੇ ਪਸਚਮ ਉਰਾ॥ ਸੰਘੂ ਬਹੁ ਤਾ ਮੈ ਬਸੈ ਉਤਮ ਹੈ ਵਹੁ ਠੋਰ॥ ਵਾਸੀ ਤਿਸ ਹੀ ਨਗ੍ਰ ਕਾ ਸੋਧਾਂ ਕੁਵੱਡ ਕਾ ਨਾਮ॥ ਸੰਤਨ ਕੀ ਸਰਨਾ ਗਤੀ ਗਥੈ ਤਿਨ ਕੋ ਰਾਮ॥

ਹੱਥ ਲਿਖਤ ਨੰ	: MS 448 ਕ
ਸਿਰਲੇਖ	: ਅੰਮ੍ਰਿਤਸਰ ਉਸਤਤ
ਲੇਖਕ	: ਰਵਾਲ ਕਵਿ
ਪੱਤਰੇ	: 41 ਉ
ਅਕਾਰ	: 28.5X19 ਸ.ਮ.
ਵੇਰਵਾ	: ਓਹੀ
ਆਮ ਵੇਰਵਾ	: ਓਹੀ
ਆਰੰਭ	: ੧੪੮ ਸਤਗੁਰ ਪ੍ਰਸਾਦਿ ॥ ਕੈਸੀ ਰਵ ਰਸਮ ਘਟਾ ਪੈ ਹੈ ਟਹਲ ਸਿੰਘ ਜੈਸੀ ਨੀਲ ਮਨਨ ਕੀਆ ਵਲੀ ਪਹਾਰ ਹੈ ॥ ਕੈਸੀ ਨੀਲ ਮਨਿਨ ਕੀਆ ਵਲੀ ਸਬਜ ਸੈਲ ਜੈਸੀ ਬਿਜ ਕੁੰਜਨ ਮੈ ਯਮੁਨਾ ਕੀ ਧਾਰ ਦੇਖੀ ਜੈਸੀ ਬੀਜੂਰੀ ਕੇ ਸਾਰ ਪਾਨਪ ਆਪਾਰ ਹੈ ॥ ਕੈਸੀ ਬੁਜੀਰੀ ਕੇ ਸਾਰ ਪਾਨਪ ਆਪਾਰ ਦੇਖੀ ਜੈਸੀ ਸ੍ਰੀ ਗੁਬਿੰਦ ਸਿੰਘ ਤੇਰੀ ਤਰਵਾਰ ਹੈ ॥...
ਅੰਤ	: ...ਗਜੈ ਸੁਰ ਹੁਂ ਤੋ ਈਹਾਂ ਸਾਧੂ ਸੁਰ ਗਜੈ ਸਦਾ ਸੁਧਾ ਹੈ ਦਾਂ ਤੋ ਈਹਾਂ ਸੁਧਾਸਰ ਕੋ ਦਰਸ ਹੈ ॥ ਪਾਂਨ ਕੀਏ ਵਾਂਕੇ ਹੋਤ ਅਮਰ ਸੁਮਹ ਹੁੰ ਕੇ ਜੀਵਨ ਮੁਕੁ ਏ ਸਭ ਕੇ ਪਰਸ ਹੈ ॥ ਗ੍ਰਾਲ ਕਵਿ ਜੋਗਨਿ ਕੌਂ ਦੁਰਲਭ ਕਹਾਂ ਹੈ ਵੈ ਜੋਗੀ ਭੋਗੀ ਦੁਹਨ ਕੋ ਹੋਤ ਯਹਿ ਯਹ ਰਸ ਹੈ ॥ ਹੁਂ ਹੈ ਹਰਿਮੰਦਰ ਈਹਾਂ ਹਰਿ ਗੁਰ ਮੰਦਰ ਹੈ ਯਾਂ ਤੇ ਗੁਰਪੁਰ ਸੁਰਪੁਰ ਤੇ ਸਰਸ ਹੈ ॥ ੬ ॥

ਹੱਥ ਲਿਖਤ	: MS 711 ਕ
ਸਿਰਲੇਖ	: ਅੰਮ੍ਰਿਤਸਰ ਜੀ ਕੀ ਮਰਿਆਦਾ
ਪੱਤਰੇ	: 29 ਉ – 30 ਉ
ਅਕਾਰ	: 20 X 11 ਸ.ਮ.
ਵੇਰਵਾ	: ਓਹੀ । ਸਤਰਾਂ ਪ੍ਰਤੀ ਪੰਨਾ – 7 ਹਨ।
ਆਮ ਵੇਰਵਾ	: ਪੋਥੀ ਦੀ ਹਾਲਤ ਆਮ ਕਰਕੇ ਚੰਗੀ ।
ਆਰੰਭ	: “੧੪੮ ਸਤਿਗੁਰ ਪ੍ਰਸਾਦਿ ॥ ● ● ● ● ਆਦਿ ਬੀਚਾਰ ॥ ਅੰਮ੍ਰਿਤਸਰ ਜੀ ਕੀ ਮਿਰਜਦਾ (ਮਰਿਆਦਾ) ਸਤ ਗਮਾਨੁ ੧੮੦੦੦ ਅਠਾਰਹਿ ਹਜ਼ਾਰਾ ਘੁਮਾਉ ਵਿਚਿ ਬਿਸਬਾਰ ਆਹਾ ॥ ਅਤੇ ਸੁਇਨੇ ਦੀਆ ਪਉੜੀਆਂ ਆਹੀਆ॥”
ਅੰਤ	: “ਜੇ ਕੋਈ ਉਦਮੁ ਕਰ ਕੈ ਇਸਨਾਨੁ ਕਰ ਕੈ ਇਸਨਾਨੁ ਕਰੇਗਾ ਤਿਸ ਕੀ ਪਰਮ ਹਤਿ ਹੋਵੈਗੀ ॥”

ਹੱਥ ਲਿਖਤ ਨੰ : MS 17 ਅ  
 ਸਿਰਲੇਖ : ਅੰਮ੍ਰਿਤਸਰ ਮਹਾਤਮ  
 ਪੱਤਰੇ : 11 ਅ -14 ਅ  
 ਆਕਾਰ : 17X17 ਸ.ਮ.                            ਲਿਖਤ: 9X12 ਸ.ਮ.  
 ਵੇਰਵਾ : ਓਹੀ  
 ਆਮ ਵੇਰਵਾ : ਓਹੀ  
 ਆਰੰਭ : ੧੯੩੦ ਸ੍ਰੀ ਗਣੇਸਾਇ ਨਮ: ਦੋਹਰਾ॥ ਸ੍ਰੀ ਸਤਿਗੁਰ ਨਾਨਕ ਸਦਾ ਪੂਜਾਉ ਦੁਇ ਕਰਿ ਜੋਰ॥ ਜਾਤੇ ਸੰਸੇ ਸਭ ਮਿਟੈ  
       ਉਤਮ ਮਤਿ ਜਿਮ ਭੋਰ॥ । ॥ਦੋਹਰਾ॥ ਗੁਰ ਗਣੇਸ ਅਰੁ ਸਾਰਦਾ ਬੰਦੋ ਹਿਤ ਚਿਤ ਲਾਇ॥ ਜਾਕੀ ਕ੍ਰਿਪਾ ਬਿਲਾਸਤੇ  
       ਉਤਮ ਮਤ ਕੋ ਪਾਇ॥੨॥...  
 ਅੰਤ : ...ਦੋ :॥ ਕ੍ਰਿਤ ਜੁਗ ਪ੍ਰਭਾਵ ਸਰ ਤੁਮ ਕਹਿਯੋ ਮਮਨਾਥ॥ ਤ੍ਰੇਤਾ ਕੋ ਪ੍ਰਭਾਵ ਫੁਨਿ ਕਰੋ ਸਕਲ ਬਿਧ ਗਾਥ॥੯॥  
       ਇਤਿ ਸ੍ਰੀ ਭਵਿਖਯਤ ਪੁਰਾਣੇ ਉਮਾ ਮਹੇਸੁਰ ਸੰਬਾਦੇ ਅੰਮ੍ਰਿਤਸਰ ਮਹਾਤਮੇ ਨਾਮ ਦੁਡੀਓ ਧਿਆਇ॥੨॥ ਸ੍ਰੀ  
       ਮਹਾਦੇਵਉ ਵਾਚ ਦੋਹਰਾ

ਹੱਥ ਲਿਖਤ ਨੰ : MS 59 ਈ  
 ਸਿਰਲੇਖ : ਅੰਮ੍ਰਿਤਸਰ ਮਹਾਤਮ  
 ਪੱਤਰੇ : 225 ਅ -259 ਅ  
 ਆਕਾਰ : 12X16 ਸ.ਮ.                            ਲਿਖਤ: 9X12 ਸ.ਮ.  
 ਵੇਰਵਾ : ਓਹੀ  
 ਆਮ ਵੇਰਵਾ : ਓਹੀ  
 ਆਰੰਭ : ੧੯੩੦ ਸੇਤਿਗੁਰ ਪ੍ਰਸਾਦਿ॥ ॥ਦੋਹਰਾ॥ ਗੁਰ ਗਨੇਸ ਅਰ ਸਾਰਦਾ ਬੰਦੋ ਹਿਤ ਚਿਤ ਲਾਇ॥ ਜਾਕੀ ਕ੍ਰਿਪਾ ਬਿਲਾਸਤੇ  
       ਉਤਮ ਮਤਿ ਕੋ ਪਾਇ॥੧॥...  
 ਅੰਤ : ...ਦਰਬ ਦੇਹ ਦਾਨ ਦੇਹ ਮਾਨ ਦੇਹਿ ਤਾਸ ਆਦਰ ਕੀਜੀਐ॥ ਸਰ ਸੋ ਜਸ ਸੁਨਾਇ ਦੇਹ ਗੋਬਿਦਗ ਪ੍ਰੀਤ ਲਾਇ  
       ਦੇਹ ਮੁਕਤ ਪੰਥ ਦਿਖਾਇ ਤਾ ਸੁਨ ਨਮਸਕਾਰ ਕੀਜੀਐ॥ ਹਰਿ ਚਰਨ ਪ੍ਰੀਤ ਲਾਇ ਦੇਹ ਗੁਰ ਕੋ ਜਸ ਸੁਨਾਇ ਦੇਹਿ  
       ਕਾਲ ਪੰਥ ਡਠਾਇ ਤਾਸ ਚਰਨ ਪੂਜੀਐ॥ ਸੰਤ ਸੰਗ ਕੀਜੀਐ ਦਾਨ ਮਾਨ ਦੀਜੀਐ॥ ਜਨਮ ਲਭ ਜੀਜੀਐ ਸੋ ਐਸੀ  
       ਮਤਿ ਦੀਜੀਐ॥ ਇਤ ਸ੍ਰੀ ਭਵਿਖਯਤ ਪੁਰਾਨੇ ਉਮਾ ਮਹੇਸ ਸੰਬਾਦੇ ਅੰਮ੍ਰਿਤਸਰ ਮਹਾਤਮੇ ਨਾਮ ਅਸੂਮੋਧਿਆ  
       ਸਮ, ਪਤਿ ਮਸਤ ਸੁਭ ਅਸਤ॥ ਅਫਜੂ॥=॥

ਹੱਥ ਲਿਖਤ ਨੰ	: MS 938 ਕ
ਸਿਰਲੇਖ	: ਅੰਮ੍ਰਿਤਸਰ ਮਹਾਤਮ
ਪੱਤਰੇ	: 481 ਅ - 488 ਅ
ਆਕਾਰ	: 41 X 34 ਸ.ਮ.
ਵੇਰਵਾ	: ਓਹੀ । ਸਤਰਾਂ ਪ੍ਰਤੀ ਪੰਨਾ - 22 ਹਨ।
ਆਮ ਵੇਰਵਾ	: ਹਾਜ਼ੀਏ ਤੋਂ ਬਾਹਰ ਵੀ ਲਿਖਿਆ ਹੋਇਆ ਹੈ । ਹੜਤਾਲ ਫੇਰ ਕੇ ਸੁਧਾਈ ਕੀਤੀ ਹੋਈ । ਲਿਖਾਈ ਸੁੰਦਰ, ਪੋਥੀ ਦੀ ਹਾਲਤ ਠੀਕ ਠੀਕ ।
ਆਰੰਭ	: ੧੯ ਸਤਿਗੁਰ ਪ੍ਰਸਾਦਿ ॥ ਦੋਹਰਾ ॥ ਗੁਰ ਗਣਸੈ ਅਰ ਸਾਰਦਾ ਬੰਦਉ ਹਿਤ ਚਿਤ ਲਾਇ ॥ ਜਾਕੀ ਕਿਰਪਾ ਬਿਲਾਸ ਤੇ ਉਤਮ ਮਤਿ ਕੇ ਪਾਇ ॥ ੧॥ ਦੋਹਰਾ ॥ ਜੇ ਗਣੇਸਿ ਕ੍ਰਿਪਾ ਕਰੇ ਮੂਕ ਹੋਇ ਵਾ ਚਾਲ ॥ ਪਿਗੰ ਚਰੇ ਪਰਬਤ ਅਮਿਤ ਪਾਵੈ ਬੁਧਿ ਬਿਸਾਲ ॥ ੨ ਦੋਹਰਾ ॥ ਸੀਤਾ ਪਤ ਕੇ ਚਰਨ ਕੌ ਬੰਧਉ ਬਾਰੰਬਾਰ ॥ ਜਾ ਕੀ ਕ੍ਰਿਪਾ ਬਿਲਾਸ ਤੇ ਉਤਰੇ ਸਾਗਰ ਪਾਰ ॥ ੩॥ ਦੋਹਰਾ ॥ ਸੰਤ ਚਰਣ ਫੁਨ ਬੰਦ ਕੈ ਬੰਦਉ ਸੰਤਨ ਰੈਣ ॥ ਜਾਕੀ ਕ੍ਰਿਪਾ ਕਟਾਂਖ ਤੇ ਦੀਸਤ ਹੈ ਹਰਿ ਨੈਣ ॥ ੪॥ ਚੱਪਈ ॥ ਪਰਬਤ ਮੈ ਸੁੰਦਰ ਕੈਲਾਸਾ ॥ ਉਮਾ ਸੰਭ ਤਹਕ ਰੈਨਿ ਵਾਸਾ ॥ ਪਾਦ ਕਵ ਟਧ ਸੁੰਦਰ ਤਹਿ ਸੋਹੈ ॥ ਜੇ ਬਿਲੋਕ ਮੁਨ ਕੇ ਮਨ ਮੋਹੈ ॥ ਤੀਨ ਕਾਲ ਸੁੰਦਰ ਤਹ ਛਾਇਆ ॥
ਅੰਤ	: ਪੰਨਾ ਨੰਬਰ ੮੮ - ੯੯ “ਅਸਟੋਮੋਧਿਆਇ ॥ ਹਰਿ ਚਰਨ ਪ੍ਰੀਤ ਲਾਇ ਦੇਹਿ ਗੁਰ ਕੇ ਜਸੁ ਸੁਨਾਇ ਦੇਹਿ ਕਾਲ ਪੰਥ ਛਡਾਇ ਦੇਹਿ ਤਾਸ ਚਰਨ ਪੂਜੀਏ ॥ ਸੰਤ ਸੰਗ ਕੀਜੀਏ ਦਾਨ ਮਾਨ ਦੀਜੀਏ ਜਨਮ ਲਾਭ ਲੀਜੀਏ ਐਸੀ ਮਤਿ ਭੀਜੀਏ ॥ ੩੨॥ ਇਤਿ ਸ੍ਰੀ ਭਵਿਖਤ ਪੁਰਾਨੇ ਉਮਾ ਮਹੇਸਰ ਸੰਬਾਦ ਅੰਮ੍ਰਿਤਸਰ ਮਹਾਤਮੇ ਨਾਮ ਅਸਟੋਮੋਧਿਆਇ ॥ ੯॥੧॥ ਭੁਲ ਚੁਕ ਬਖਸਣੀ ॥

ਹੱਥ ਲਿਖਤ ਨੰ	: MS 50 ਹ
ਸਿਰਲੇਖ	: ਅੰਮ੍ਰਿਤਸਰ ਮਹਾਤਮ
ਲੇਖਕ	: ਸੰਤ ਦਾਸ ( ਟੀਕਾਕਾਰ)
ਪੱਤਰੇ	: 111 ਉ - 141 ਉ
ਆਕਾਰ	: 11X18 ਸ.ਮ.
ਵੇਰਵਾ	: ਓਹੀ
ਆਮ ਵੇਰਵਾ	: ਇਹ ਕ੍ਰਿਤ ਭਵਿਖਤ ਪੁਰਾਨ ਉਮਾ ਮਹੇਸ਼ਵਰ ਸੰਬਾਦ ਦਾ ਟੀਕਾ ਹੈ।
ਅਰੰਭ	: ੧੯ ਸਤਿਗੁਰ ਪ੍ਰਸਾਦਿ॥ ਦੋਹਰਾ॥ ਗੁਰ ਗਣੇਸ ਅਰ ਸਾਰਦਾ ਬੰਦਚੁ ਹਿਤ ਚਿਤ ਲਾਇ॥ ਜਾਕੀ ਕ੍ਰਿਪਾ ਬਿਲਾਸ ਤੇ ਉਤਮ ਮਤਿ ਕੋ ਪਾਇ॥੧॥ਦੋ॥ ਜੇ ਗਣੇਸ ਕਿਰਪਾ ਕਰੇ ਮੂਕ ਹੋਇ ਵਾਚਾਲ॥ ਪਿੰਗ ਚਰੇ ਪਰਬਤ ਅਮਿਤ ਪਾਵੇ ਬੁਧਿ ਬਿਲਾਸ॥੨॥...
ਅੰਤ	: ...ਦੋਹਰਾ॥ ॥ ਸਹਸ ਕ੍ਰਿਤ ਪਹਲੇ ਸਨਯੋ ਭਾਖਾ ਕਰੀ ਬਨਾਇ॥ ਭੂਲ ਚੂਕ ਕਬ ਕੀ ਡਿਮਹੁ ਸੰਤ ਸੁਨਹੁ ਮਨ ਲਾਇ॥੨੯॥ ਸਿਵ ਗੌਰੀ ਸੰਬਾਦ ਇਹ ਗਿਰ ਕੈਲਾਸ ਪਰ ਹੋਇ॥ ਸੰਤ ਦਾਸ ਸੰਤਨ ਸੁਨਯੋ ਭਾਖਾ ਕਰੀ ਸੁ ਸੋਇ॥੩੦॥ ਇਤਿ ਸ੍ਰੀ ਭਵਿਖਜਤ ਪੁਰਾਣੇ ਉਮਾ ਮਹੇਸੁ ਸੰਬਦੇ ਅੰਮ੍ਰਿਤਸੁ । ਅੰਮ੍ਰਿਤਸਰ॥ ਮਹਾਤਮੇ ਅਸੂਮ ਧਯਾਯ ਸੰਪੁਰਨ ਮਸਤੁ ਸੁਭ ਮਸਤੁ॥੮॥

ਹੱਥ ਲਿਖਤ ਨੰ	: MS 658 ਸੰਗ੍ਰਹਿ
ਸਿਰਲੇਖ	: ਅੰਮ੍ਰਿਤਸਰ ਮਹਾਤਮ, ਗੁਰਬਾਣੀ
ਪੱਤਰੇ	: 1 – 15 , 16 – 350 (ਗੁਰਬਾਣੀ) ਚਿੱਤਰ: ਪਹਿਲਾ ਪੱਤਰਾ ਨਮੂਨੇ ਦਾ ਹੈ
ਅਕਾਰ	: 17 X 25 ਸ.ਮ. ਲਿਖਤ: 13 X 17 ਸ.ਮ.
ਵੇਰਵਾ	: ਜਿਲਦ ਬਾਅਦ ਵਿਚ ਬੰਨੀ ਹੋਈ। ਸਿਆਹੀ ਕਾਲੀ, ਵਖਰੇਵੇਂ ਲਈ ਲਾਲ। ਹਾਸ਼ੀਆ ਨੀਲੀ, ਲਾਲ, ਕਾਲੀਆਂ ਲਕੀਰਾਂ ਵਿਚਕਾਰ ਵੱਡੀ ਪੀਲੀ ਲਕੀਰ। ਸਤਰਾਂ ਪ੍ਰਤੀ ਪੰਨਾ-13 ਹਨ।
ਆਮ ਵੇਰਵਾ	: ਗ੍ਰੰਥ ਦੀ ਹਾਲਤ ਚੰਗੀ। ਹਾਸ਼ੀਏ ਵਿਚ ਕਿਧਰੇ ਕਿਧਰੇ ਲਿਖਤ, ਪਹਿਲਾ ਪੱਤਰਾ ਨੰਬਰ ਤੋਂ ਬਗੈਰ ਖਾਲੀ ਹੈ, ਜੋ ਫਟਿਆ ਹੋਇਆ ਹੈ ਤੇ ਇਕ ਪਤਰਾ ਅਖੀਰ ਤੇ ਖਾਲੀ ਹੈ। ਸ਼ੁਰੂ ਵਿਚ ਗ੍ਰੰਥ ਦੇ ਪੰਨੇ ਉਪਰ ਬਹੁਤ ਸੁੰਦਰ ਡੀਜ਼ਾਈਨ ਬਣਾਇਆ ਹੋਇਆ ਹੈ।
ਆਰੰਭ	: “ੴ ਸਿਤਿਗੁਰ ਪ੍ਰਸਾਦਿ ॥ ॥ ; “ਸ੍ਰੀ ਗਣੇਸ਼ਸਾਹਨਮ : ॥ ਨਮੋਨਮਾ : ॥ ਦੋ: ॥ । ਗੁਣ ਗਣੇਸ ਅਰੁ ਸਾਰਦਾ ਬੰਦੋ ਹਿਤੁ ਚਿਤੁ ਲਾਇ ॥ ਜਾਕੀ ਕ੍ਰਿਪਾ ਬਲੇਸ ਤੇ ਉਤਮ ਮਤਿ ਕੋ ਪਾਇ ॥ ੧ ॥ ਜੋ ਗਨੇਸ ਕ੍ਰਿਪਾ ਕਰੈ ਮੂਕ ਹੋਇ ਥਾ ਚਾਲਿ ॥ ਪਿੰਗੁ ਚੜੈ ਪਰਬਤਿ ਅਮਿਤਿ ਪਾਵੈ ਬੁਧਿ ਬਿਸਾਲੁ ॥ ੨ ਸੀਤਾਪਤਿ ਕੇ ਚਰਨ ਕੋ ਬੰਦੋ ਬਰਿ ਬਾਰੁ ॥ ਜਾਕੀ ਕ੍ਰਿਪਾ ਬਲੇਸ ਤੈ ਉਤਰੋਂ ਸਾਗਰੁ ਪਾਰੁ ॥”
ਅੰਤ	: “ਇਤਿ ਸ੍ਰੀ ਭਵਿਖਜਤ ਪੁਰਾਣੇ ਉਮਾ ਮਹੇਸੁਰ ਸੰਬਾਦੇ ਅੰਮ੍ਰਿਤਸਰ ਮਹਾਤਮੇ ਨਾਮੁ ਅਸਸਟਮੋ ਧਿਆਇ ਸਮਾਪਤੰ ॥ ੯ ॥ ੧ ॥ ਇਤਿ ਸ੍ਰੀ ਅਮਿਤਸਰੁ ਸੁਧਾ ਸਰੋਵਰ ਮਹਾਤਮੇ ਗੁਰੂ ਉਸਤਤਿ ਸਮਾਪਤੁੰ ਮਸਤੁ ਸੁਭ ਮਸਤੁ ॥ ੧ ॥ ੧ ॥ ॥ ਸੁੰਭ ॥ ੧ ॥ ॥”

ਹੱਥ ਲਿਖਤ	: MS 725 ਕ
ਸਿਰਲੇਖ	: ਸ੍ਰੀ ਅੰਮ੍ਰਿਤਸਰ ਜੂ ਕੀ ਉਸਤਤਿ
ਲੇਖਕ	: ਗੁਪਾਲ ਸਿੰਘ
ਸਮਾਂ	: ਸੰਮਤ 1890
ਪੱਤਰੇ	: 21 ਉ – 25 ਉ
ਅਕਾਰ	: 17 X 11 ਸ.ਮ. ਲਿਖਤ : 14 X 7 ਸ.ਮ.
ਵੇਰਵਾ	: ਓਹੀ। ਸਤਰਾਂ ਪ੍ਰਤੀ ਪੰਨਾ –9 ਹਨ।
ਆਮ ਵੇਰਵਾ	: ਲਿਖਾਈ ਸੁੰਦਰ, ਪੋਥੀ ਦੀ ਹਾਲਤ ਠੀਕ।
ਆਰੰਭ	: “ਅਥ ਸ੍ਰੀ ਅੰਮ੍ਰਿਤਸਰ ਜੂ ਕੀ ਉਸਤਤਿ ਲਿਖਯਤੇ ॥ ॥ਕਬਿਤੁ॥”
ਅੰਤ	: “ਯਹ ਕਬਿਤ ਕੇ ਦਸਕੜ ਜੋ ਕਹਯੋ ਸੁਧਾਸਰ ਭਾਇ ॥ ਪਵੈ ਸੁਨੈ ਫਲੁ ਪਾਵਈ ਜੋ ਅੰਮ੍ਰਿਤਸਰ ਨਾਇ ॥”

ਹੱਥ ਲਿਖਤ ਨੰ : MS 1060 ਕ  
 ਸਿਰਲੇਖ : ਸ੍ਰੀ ਅੰਮ੍ਰਿਤਸਰ ਮਹਾਤਮ  
 ਪੱਤਰੇ : 88 ਅ - 104 ਅ  
 ਆਕਾਰ : 16 X 10 ਸ.ਮ.                  ਲਿਖਤ: 10X7    ਸ.ਮ.  
 ਵੇਰਵਾ : ਓਹੀ। ਸਤਰਾਂ ਪ੍ਰਤੀ ਪੰਨਾ-9 ਹਨ।  
 ਆਮ ਵੇਰਵਾ : ਲਿਖਾਈ ਸੁੰਦਰ, ਪੋਥੀ ਦੀ ਹਾਲਤ ਠੀਕ ਠੀਕ।  
 ਆਰੰਭ : “ੴ ਸਤਿਗੁਰ ਪ੍ਰਸਾਦਿ ॥ ਸ੍ਰੀ ਗਣੇਸਾਇਨਮਾ॥ ਅਥ ਸ੍ਰੀ ਅੰਮ੍ਰਿਤਸਰ ਮਹਾਤਮ ਲਿਖਯਤੇ ॥ ਦੋਹਰਾ ॥ ਗੁਰ ਗਣੇਸ ਅਰੂ ਸਾਰਦਾ ਬੰਦੇ ਹਿਤ ਚਿਤ ਲਾਇ ॥ ਜਾਕੀ ਕ੍ਰਿਪਾ ਬਲੇ ਸਭੇ ਉਤਮ ਮਤਿ ਕੋ ਪਾਇ॥”  
 ਅੰਤ : “ਭਗਤਿ ਆਪਣੀ ਦੇਹਿ ਮਾਧੋ ਭਵ ਸਾਗਰ ਕੇ ਭਰਨ ਕੋ॥ ਇਤਿ ਸ੍ਰੀ ਰਾਮ ਅਸਟਕ ਸੰਪੂਰਣੰ ॥ ਸਮਾਪਤੰ॥ ਸੁਭ ਸੁਭ ਮਸਤੁ ਸੁਭ ਭਵੇਤ॥”

ਹੱਥ ਲਿਖਤ : MS 710  
 ਸਿਰਲੇਖ : ਸੁਧਾਸਰ ਦੀ ਮਹਿਮਾ ਅੰਮ੍ਰਿਤਸਰ ਦੀ ਸਿਫਤ  
 ਲੇਖਕ : ਧਿਆਨ ਸਿੰਘ  
 ਪੱਤਰੇ : 1- 5 ਅ  
 ਆਕਾਰ : 17 X 25      ਸ.ਮ.                  ਲਿਖਤ : 14 X 20    ਸ.ਮ.  
 ਵੇਰਵਾ : ਜ਼ਿਲਦ ਖਾਕੀ ਕਾਗਜ਼ ਨਾਲ ਸੀਡੀ ਹੋਈ। ਸਿਆਹੀ ਕਾਲੀ। ਹਾਸ਼ੀਆ ਦੋਵੇਂ ਪਾਸੇ ਇਕ ਇਕ ਕਾਲੀ ਲਕੀਰ।  
 ਸਤਰਾਂ ਪ੍ਰਤੀ ਪੰਨਾ-18 ਹਨ।  
 ਆਮ ਵੇਰਵਾ : ਪੋਥੀ ਦੀ ਹਾਲਤ ਚੰਗੀ , ਲਿਖਾਈ ਸੁੰਦਰ।  
 ਆਰੰਭ : “ੴ ਸਤਿਗੁਰ ਪ੍ਰਸਾਦਿ ॥ ਸੈ ॥ ਸਭ ਗੁਰੂਅਨ ਮੈ ਗੁਰੂ ਨਨਕ ਜੀ ਤ੍ਰਈ ਲੋਕ ਬਿਖੈ ਜਿਨ ਨਾਮ ਜਪਾਯੋ ॥  
 ਸੋਈ ਸਰੂਪ ਭਏ ਗੁਰੂ ਅੰਗਦ ਸ੍ਰੀ ਗੁਰੂ ਅਮਰ ਸਰੂਪ ਸਹਾਯੋ॥”  
 ਅੰਤ : “ਐਸੇ ਐਸੇ ਪਿਆਰੇ ਜਿਨ ਆਇ ਕੇ ਸਵਾਰੇ ਕਾਮ ਤਾਕੇ ਅਤ ਰਾਮ ਜਸ ਰਹਯੋ ਜਗ ਛਾਇ ਕੈ ॥ ਕੌਲਸਰ ਨੌਤਨ  
 ਬਨਾਯੋ ਹਰਖਾਯੋ ਮਨ ਯਾ ਤੇ ਹਮ ਕਹਯੋ ਹੈ ਕਛੁ ਜਸ ਗਾਇਕੈ ॥”